US SCRIBE JAILED FOR 11 YEARS IN MYANMAR Bangkok: A court in military-ruled Myanmar on Friday sentenced US journalist Danny Fenster to 11 years in prison with hard labour, the maximum penalty under three charges, despite calls by the United States and rights groups for his release. It was the harshest punishment yet among the seven journalists known to have been convicted since the military ousted the elected Government in February.

CPC HAILS XI JINPING AS CHINA'S 'HELMSMAN'

Beijing: China's ruling Communist Party hailed President Xi Jinping as its "helmsman", a honorific title reserved for party founder Mao Zedong, saying that he has emerged an "anchor" for the party and a "backbone" for the nation, as he geared up for a record third-term and beyond. The Communist Party of China, which has monopolised political power since the People's Republic was founded in 1949, also attacked US President and asserted that demoacracy was not an "exclusive patent" of the US

Good news for spouses of H-1B visa holders

US allows automatic work authorisation permits to spouses of H-1B visa holders

In yet another immigration-friendly move that would benefit thousands of Indian-American women, the Biden administration has agreed to provide automatic work authorisation permits to the spouses of H-1B visa holders, most of whom are Indian IT professionals.

An H-4 visa is issued by the US Citizenship and Immigration Services (USCIS) to immediate family members (spouse and children under 21 years of age) of the H-1B visa holders. The visa is normally issued to those who have already started the process of seeking employment-based

lawful permanent resident status in the US.

The H-1B visa is a nonimmigrant visa that allows US companies to employ foreign workers in specialty occupations that require theoretical or technical expertise. The technology companies depend on it to hire tens of thousands of employees each year from countries like India and China.

A settlement was reached by the Department of Homeland Security in a classaction lawsuit, which was filed by the American Immigration Lawyers Association (AILA) on behalf of immigrant spouses

"This (H-4 visa holders) is a

group that always met the regulatory test for automatic extension of EADs (employment authorisation documents), but the agency previously prohibited them from that benefit and forced them to wait for reauthorisation. People were suffering. They were losing their highpaying jobs for absolutely no legitimate reason causing harm to them and US businesses," Jon Wasden from AILA said.

The litigation successfully achieved the reversal of the USCIS policy that prohibited H-4 spouses from benefiting from the automatic extension of their employment authorisation during the pendency of stand-alone EAD applications.

Taliban: Bomb hits mosque in Af

15 injured

AP ■ KABUL

provincial Taliban A Taliban provincial spokesman says a bomb exploded in a mosque during Friday prayers, wounding at least 15 people in eastern Afghanistan, where Islamic

State group militants have been waging a campaign of violence. Qari Hanif, the government spokesman for Nangarhar Province, said the

bomb appeared to have been planted inside the mosque in the town of Traili, located in the mountainous Spin Ghar area outside the provincial capital Jalalabad.

Qatar agrees to represent US interests in Afghanistan

Washington: Secretary of State run Afghanistan, a move that Antony Blinken said on Friday that the Gulf nation of Qatar has agreed to represent American interests in Afghanistan following the closure of the US Embassy in

Kabul in late August. Blinken said Qatar will serve as the "protecting power" for the United States in Talibansuggests the Biden administration has little confidence that it will re-open the embassy in the near future.

Qatar will establish a US Interests section within its own embassy in Kabul to provide consular and other services to American citizens in Afghanistan, Blinken said. *AP*

BCEC

Climate talks back off from call to end all coal use

AP GLASGOW

Negotiators at this year's UN climate talks in Glasgow appeared to be backing away from a call to end all use of coal and phase out fossil fuel subsidies completely, but gave poor countries hope for more financial support to cope with global warming.

The latest draft proposals from the meeting's chair released Friday call on countries to accelerate "the phaseout of unabated coal power and of inefficient subsidies for fossil

A previous proposal Wednesday had been stronger, calling on countries to "accelerate the phasing out of coal and subsidies for fossil fuel." The changes, if agreed, could give countries loopholes to continue burning coal and subsidise fossil fuels

While the chair's proposal is likely to undergo further negotiation at the talks, due to end Friday, the change in wording suggested a shift away from unconditional demands that some fossil fuel exporting nations have objected to.

The question of how to address the continued use of fossil fuels responsible for much of global warming has been one of the key sticking points at the two-week talks.

Scientists agree it is necessary to end their use as soon as possible to meet the 2015 Paris accord's ambitious goal of capping global warming at 1.5 degrees Celsius (2.7 Fahrenheit). But explicitly including such a call in the overarching declaration is politically sensitive, including for countries, such as Saudi Arabia, that fear oil and gas may be targeted next.

PHYSICAL POSSESSION NOTICE

Harol Bagh, Delhi- 110005 Branch Office: ICICI Bank Ltd, 3rd Floor, Plot No- 23, New Rohtak Road,

The undersigned being the Authorized Officer of ICICI Bank Limited under the Securitisation and Reconstruction of Financial Assets and Enforcement of Security Interest Act, 2002 and in exercise of the powers conferred under section 13 (12) R/w Rule 3 of the Security Interest (Enforcement) rules 2002, issued demand notices upon the borrowers mentioned below, (on underlying pool assigned to ICICI Bank by Dewan Housing Finance Ltd.) in relation to the enforcement of security in respect of a housing loan facility granted pursuant to a loan agreement entered into between DHFL and the borrower, to repay the amount mentioned in the notice within 60 days from the date of receipt of the said notice.

As the borrower failed to repay the amount, notice is hereby given to the borrower and the public in general that the undersigned has taken possession of the property described herein below in exercise of powers conferred on him/ her under Section 13(4) of the said Act read with Rule 8 of the said rules on the belowmentioned dates. The borrower in particular and the public in general is hereby cautioned not to deal with the property and any dealings with the property will be subject to the charge of ICICI Bank Limited.

Sr. No.		Description of Property/ Date of Possession	Date of Demand Notice/ Amount in Demand Notice (Rs.)	Name of Branch
	Ravi Kumar Sharma	Property No-j-11/a 1st Floor Gali No-36 Killa No-24 New Govindpura Extn. Village Khureji Khas Sahdara Delhi./ November 11, 2021	February 25, 2020 Rs. 24,59,935/-	Delhi

The above-mentioned borrowers(s)/ guarantors(s) are hereby given a 30 day notice to repay the amount, else the mortgaged properties will be sold on the expiry of 30 days from the date of publication of this Notice, as per the provisions under the Rules 8 and 9 of Security Interest (Enforcement) Rules 2002.

Date : November 12, 2021 Place: Delhi NCR

Authorized Officer ICICI Bank Limited

ADDI INDUSTRIES LIMITED

CIN: L51109DL 1980PLC256335

Regd Office: 23, Eastern Avenue, Maharani Bagh, New Delhi- 110065

E -Mail: adul.addi@gmail.com; Tel.: +91-120-2529335

STATEMENT OF (STANDALONE & CONSOLIDATED) UNAUDITED FINANCIAL RESULTS FOR THE QUARTER AND HALF YEAR ENDED SEPTEMBER 30, 2021

51		Standalone				
No.		C	µarter Ende	d	Half Year	nded
	Particulars	30.09.2021			30.09.2021	30.09.2020
		(Unudited)	(Unudited)	(Unudited)	(Unudited)	(Unudited)
1.	Total income from operations	53.85	28.64	9.81	82.49	20.22
2.	Net Profit for the period (before Tax and exceptional items)	(170.39)	6.65	(9.04)	(163.74)	(16.71)
3.	Net Profit for the period (before Tax, after exceptional items)	1,038.02	2,215.54	(8.07)	3,253.57	(15.74)
4.	Net Profit for the period after Tax (after exceptional items)	733.31	1,689.52	(7.20)	2,422.84	5.28
5.	Total Comprehensive Income for the period (Comprising Profit for					
	the Period after Tax and Other Comprehensive Income after Tax)	733.48	1,689.69	(5.70)	2,423.18	8.25
6.	Paid-up equity share capital (Face Value Rs 5/- each)	540.00	540.00	540.00	540.00	540.00
7.	Earnings Per Share (of Rs 5/- each)(Not Annualised)					
	Basic	6.79	15.65	(0.07)	22.44	0.05
	Diluted	6.79	15.65	(0.07)	22.44	0.05
Sr				Consolidated		
No.		C	uarter Ende		Half Year	
l	Particulars	30.09.2021	30.06.2021	30.09.2020	30.09.2021	30.09.2020
		(Unudited)	(Unudited)	(Unudited)	(Unudited)	(Unudited)
1.	Total income from operations	57.09	31.89	13.07	88.98	26.72
2.	Net Profit for the period (before Tax and exceptional items)	(167.19)	9.87	(5.86)	(157.32)	(10.32)
3.	Net Profit for the period (before Tax, after exceptional items)	1,041.22	2,218.76	(4.89)	3,259.99	(9.35)
4.	Net Profit for the period after Tax (after exceptional items)	736.25	1,692.47	(4.01)	2,428.73	11.67

2.	Net Profit for the period (before Tax and exceptional items)	(167.19)	9.87	(5.86)	(157.32)	(10.32)
3.	Net Profit for the period (before Tax, after exceptional items)	1,041.22	2,218.76	(4.89)	3,259.99	(9.35)
4.	Net Profit for the period after Tax (after exceptional items)	736.25	1,692.47	(4.01)	2,428.73	11.67
5.	Total Comprehensive Income for the period (Comprising Profit for					
l	the Period after Tax and Other Comprehensive Income after Tax)	736.42	1,692.64	(2.52)	2,429.07	14.64
6.	Paid-up equity share capital (Face Value Rs 5/- each)	540.00	540.00	540.00	540.00	540.00
7.	Earnings Per Share (of Rs 5/- each)(Not Annualised)					
	Basic	7.51	15.68	(0.04)	23.19	0.11
	Diluted	7.51	15.68	(0.04)	23.19	0.11
Not	Diluted	7.51				0.11

Ine above is an extract of the detailed format of quarter/annual financial results filed with the stock exchanges under regulation 33 of the SEBI (Listing and other Disclosure requirements). Regulation, 2015. The full format of the quarter/annual financial results are available on the webites of the stock exchange. (URL-www.bseindia.com).
 The above results were reviewed and recommended by the Audit Committee and then approved by the Board of Directors at their meeting held on November 12, 2021. The financial results for the quarter and Six Months ended September 30,2021 have been limited reviewed by the Statutory Auditors of the Company.
 There is no change(s) in accounting policies which have impact on net profit / loss, total comprehensive income or any other relevant financial liter(s).

Exceptional items adjusted in the Statement of Profit and Loss in accordance with Ind-AS Rules.

Chaman Lal Jair Managing Director; DIN: 0002290

LOGIX BUILDTECH PRIVATE LIMITED

Reg. Office:-DGL006, GROUND FLOOR, DLF GALLERIA. MAYUR VIHAR PHASE-1, NEW DELHI-110091 Corporate Identification Number:-U70200DL2010PTC200042

E-mail:corporate@logixgroup.in

Website:www.logixgroup.in

ANNEXURE I

(Regulation 52(8), read with Regulation 52(4), of the SEBI (LODR) Regulations, 2015 (All amounts in INR lakhs unless otherwise stated)

S.No	Particulars	Year E	nded
	and the Control of Alexander (1975)	31.03.2021 Audited	31.03.2020 Audited
1	Total Income from Operations	12,986	17,966
2	Profit / (Loss) before tax, exceptional and extraordinary items	(8,110)	(189)
3	Profit / (Loss) before tax & after exceptional and extraordinary items	(8,110)	(189)
4	Profit / (Loss) after tax, exceptional and extraordinary items	(6,114)	(451)
5	Total comprehensive income/(loss) for the year (net of tax)	(6,112)	(468)
6	Paid up Equity Share Capital	2,055	2,055
7	Reserves (excluding Revalution Reserve)	30,562	36,674
8	Net Worth	32,617	38,729
9	Paid up Debt Capital/Outstanding Debt	120,000	80,174
10	Outstanding Redeemable Preference Shares	_	_
11	Debt Equity Ratio	3.68	2.07
12	Earnings per equity share		90001909
	(i) Basic	(29.76)	(2.20)
	(ii) Diluted	(29.76)	(2.20)
13	Capital Redemption Reserve	_	_
14	Debenture Redemption Reserve	_	_
15	Debt Service Coverage Ratio	(0.44)	(0.70)
16	Interest Service Coverage Ratio	0.43	0.98

Notes:

Place: Noida

Date: 11/11/2021

The above is an extract of the detailed format of annual financial results filed with the Stock exchange under Regulation 52 of the SEBI (Listing Obligations and Disclosure Requirements) Regulations, 2015. The full format of the annual financial results are available on the website of the Stock Exchange (www.bseindia.com) and the listed entity (www.logixgroup.in).

For the items referred in Regulation 52(4) of the SEBI (Listing Obligations and Disclosure Requirements) Regulations, 2015, the pertinent disclosures have been made to the Stock exchange (BSE India) and can be accessed on the URL (www.bseindia.com)

For and on behalf of the Board of Directors

Shakti Nath Director DIN: 00017090 UJVN Limited

HO "UJJWAL', Maharani Bagh, GMS Road, Dehradun-248006
Telephones: 0135-2763808 Fax- 0135- 2763508
CIN No. U40101UR2001SGC025866, Website: www.ujvnl.com

CORRIGENDUM-02

In reference to e-NIT Nos. NCB/01/EE/PCM-DKP/TN/2021-22 and NCB/02/EE/PCM-DKP/TN/2021-22 invited by the office of the Executive Engineer, Project Civil Maintenance-Dakpathar Corrigendum has been uploaded on the e-Procurement portal "https://uktenders.gov.in"

Other Terms & Condition will remain same

Information regarding Addendum/Corrigendum/Cancellation etc. of tender may be obtained from the website

Full & Further Details of tender can be seen from the e-procurement portal "https://uktenders.gov.in".

> **Executive Engineer (Project Civil Maintenance)** "Avoid wasteful use of Electricity"



NEW DELHI MUNICIPAL COUNCIL **OFFICE OF THE DIRECTOR (TAX)** PALIKA KENDRA. NEW DELHI

PUBLIC NOTICE

ASSESSMENT LIST 2021-22 (Attention of Property Tax Payers of NDMC)

Public Notice is, hereby given as required under section-70 of the New Delhi Municipa Council Act, 1994 that the Assessment List for the year 2021-22 in respect of al lands and buildings of NDMC area has been prepared and authenticated in pursuance of provisions of section-70 of the NDMC Act, 1994. The said list has been kept in the Room No. 9006 at 9th Floor, Palika Kendra, New Delhi and is open for physical inspection, free of charge during office hours to all the owners, occupiers and lessees of lands and buildings comprised therein or the authorized agents of such persons Alternatively, assesses can also see the aforesaid details of their properties through On Line by using User I.D. (PID No.) and Password (D&C No.) on NDMC website on the following link https://www.ndmc.gov.Default.aspx).

> (Parag K. Singh) Director (Tax) New Delhi Municipal Counci

URBAN ADMINISTRATION & DEVELOPMENT

4th Floor, D Block, Indravati Bhavan (HOD Building), Nawa Raipur, Atal Nagar, Chhattisgarh, 492002 Phone 0771-2237939, +91-9479098797Fax0771/2222409

Email: ce.uad.ca@amail.com SECOND CALL RFP NOTICE

NO. EC/ 15FC/2021-22/7305

NAWA BAIPUR ATAI NAGAB DATED 09/11/2021 Request for Proposal (RFP) for selection of

consultants/agency/firm/NGO/ Institute to Support in imple online SLB-PAS module for water and sanitation services for the State of Chhattisgarh

	-				
Name of work	E	EMD	Bid Processing F	Fee	
Request for Proposal (RFP) for selection of consultants/agency/	INR 1	,00,000/-	INR 5,000/-		
firm/NGO/ Institute to Support in					
implementing online SLB-PAS module for water and sanitation					
services for the State of					
Chhattisgarh					
1. BEP documents can be seen	on the v	website ht	tp://uad.cg.gov.in	and	

- downloaded from the said portal
- RFP document can be obtained between 11:00 AM and 5:00 PM. on all working days on payment of a bid processing fee of INR. 5,000/-(Five Thousand only) in the form of a demand draft drawn on a scheduled commercial bank in India in favour of Director, Urban Administration 8 Development payable at Nawa Raipur Atal Nagar, Chhattisgarh.
- The RFP can be postponed or cancelled at any time due to administrative
- reasons and no claim shall be entertained on this account. Modifications/Amendments/Corrigendum, if any shall not be advertised in the newspaper but shall be published in the departmental website only. The undersigned reserves the right to change the terms and conditions
- select/reject any application without assigning any reason thereof Last date and time of Submission of Bid is 25.11.2021 Till 15:00 Hrs.

R.O. Date.: 11/11/2021

<u>ANS</u>

R.O. No.: 65063/3

Urban Administration & Development Indravati Bhavan, Nawa Raipur Atal Nagar Chhattisgarl

BSES	BSES Rajdhani Power Limited, New Delhi					
	TENDER NOTICE Date: 12.11.2021					
Sealed tenders are invited for Banking of power by BRPL from all bidders						
NIT No.	Brief Item Description	Period	EMD Cost (₹)	Due Date & Time of Submission	Date & Time of Opening	
Head (PMG)/BRPL/Tender/2021 22/1140 Date: 12.11.2021	BANKING OF POWER	1st May' 22 to 31st March' 23	Five Lakh	30.11.2021 at 15:00 HRS	30.11.2021 at 15:15 HRS	
For further details please log on to http://www.bsesdelhi.com						

Address: 2nd Floor, D-Block, BSES Bhawan, Nehru Place, New Delhi,

(Power Management Group) Regd. Off.: BSES Rajdhani Power Limited, BSES Bhawan, Nehru Place, New Delhi-110019 | Corporate Identification | Telephone No.: +91 113999 7235 | Fax No.: +91 1139999454 | Website: www.bs orate Identification No.: U40109DL2001PLC11152

RAMPUR FERTILIZERS LIMITED Registered Office: Judges Bareilly Road, Rampur 244 901 (U.P.)

CIN: L15136UP1988PLC010084 Email id- info@rampurfert.com, Web.: www.rampurfert.com EXTRACT OF UNAUDITED FINANCIAL RESULTS FOR THE QUARTER / HALF YEAR ENDED ON 30 SEPT., 2021.

			Standalor	Consolidated Results			
S.	0.	Quarter Ended			Year Ended	Quarter ended	Year ended
No.		Unaudited	Unaudited	Unaudited	Audited	Unaudited	Audited
		30.09.2021	30.06.2021	30.09.2020	31.03.2021	30.09.2021	31.03.2021
1	Total Income from Operations	514.9	761.1	561.38	2189.43	514.9	2189.43
2	Net Profit/(Loss) for the period (before tax, exceptional"items)	9.56	170.65	185.58	510.8	9.56	510.8
3	Net Profit/(Loss) for the period before tax (after exceptional items)	9.56	170.65	185.58	510.8	9.56	510.8
4	Net Profit/(Loss) for the period after tax	9.56	170.65	150.58	417.95	-25.44	379.76
5	Net Profit/(Loss) after taxes, & Share of Profit / (Loss) of Associtates	9.56	170.65	150.58	417.95	-19.28	390.97
6	Paid up Equity Share Capital	494.82	494.82	494.82	494.82	494.82	494.82
7	Earnings/(loss) per share (of Rs. 10/-each) (not annualised, in Rs.) for continuing and discontinuing operations						
	Basic / Diluted	0.19	3.45	3.04	8.45	-0.51	7.67

The above is an extract of the financial results for the quarter / half year ended on 30th Sept. 2021 filed with the stock exchanges under regulation 33 of SEBI (LODR) Regulation, 2015. The full Financial results for the quarter ended 30th Sept. 2021 are available on www.msei.in, www.cse-india.com and www.rampurfert.com

By order of the Board Anshuman Khaitan (Managing Director)

Place: New Delhi Date: 12.11.2021

3rd Circle, Public Works Department, Pithoragarh

Email: sepwdpth@rediffmail.com Letter No.: 7060/58C-03/2021 Dated: 11/11/2021

National Competitive Bidding (E-Tendering) The Superintending Engineer, 3rd Circle, Public Works Department Pithoragarh

invites tender through E-Tendering (Two Bid System) on behalf of Hon'ble Governor of Uttarakhand for following works. All other information will be available from date 18/11/2021 & onward on website http://www.uktenders.gov.in Name of Work Cost of Earnest Validity

No		Tender (in Rs.)	Money (in Lac)	of Tender	of Completion	Contractor's Category of Registration
1	2	3	4	5	6	7
1	Reconstruction & Improvement Chharandev - Gaidali - Chonoli Motor Road in district Pithoragarh. Constituency Didihat Under State sector	5000.00 + 18% GST	3.61	60 Days	9 Month	Category "B" and above for Road works in any State Govt./ Govt. of India/ Govt. Undertaking

ANS INDUSTRIES LIMITED (CIN L15130HR1994PLC032362)

Chief Engineer

Regd Office-136 KM , Vill & P.O.-Shamgarh , District-Karnal, Haryana-132116 website:www.ansfoods.com, email id-ansagro.limited@gmail.com

SI. No.	Particulars	Quarter Ended 30.09.2021 Unaudited	Year to date Ended 30.09.2021 Unaudited	Quarter Ended 30.09.2020 Unaudited	Year Ended 31.03.202 Audited
1	Total Income from operations	0.51	1.02	0.51	184.6
II	Net Profit/(Loss) for the period (before tax and exeptional items)	-16.77	-32.18	-18.13	-297.01
Ш	Net Profit/(Loss) for the period before tax (after exeptional items)	-16.77	-32.18	-18.13	-297.01
IV	Net Profit/(Loss) for the period after tax & exeptional items)	-16.77	-32.18	-18.13	-297.01
٧	Total Comprehensive income for the period (comprising profit/(loss) for the period after tax &other comprehensive income)				
VI	Paid-up equity share capital (Face Value Rs.10 per share)	925.56	925.56	925.56	925.56
VII	Other Equity as shown in Audited Balance sheet of previous year	-55.04	55.04	214.78	-22.86
VIII	Earnings per equity share of Rs.10 /each (not annuliased) (a) Basic (b) Diluted	-0.18	-0.35	-0.19	-3.21

Date: 12.11.2021

Place: New Delhi

- The above result is an extract of detailed format of quarter and half year ended 30th September, 2021 filed with Stock exchange (BSE) as per Reg 33 of SEBI (LODR) Regulations, 2015 and full format is available on the website of the company www.ansfoods.com and website of BSE www.bseindia.com.
- 2 The above results were reviewed by the Audit Committee and approved by Board of Directors in its meeting held on
- 3 Figures for the previous year / period have been re-arranged wherever necessary.

For ANS industries Limited (Kamal Saib) DIN-06942852

KOVALAM INVESTMENT AND TRADING CO. LIMITED Regd. Office: Premises Oswal Woollen Mills Limited, G.T. Road, Sherpur, Ludhiana-141003 PB CIN: L65910PB1981PLC023058, Ph.: +91-161-5066605 Website: www.owmnahar.com/kovalam, Email: kovalam@owmnahar.com

EXTRACT OF THE UNAUDITED FINANCIAL RESULTS FOR THE QUARTER AND HALF YEAR ENDED 30.09.2021 PARTICULARS

NO.		EIIC	ieu	Enaea
		30.09.2021 Unaudited	30.09.2020 Unaudited	30.09.2021 Unaudited
1	Total language from Operations			
1.	Total Income from Operations	71.65	109.13	203.49
2.	Net Profit/(Loss) from Ordinary Activities for the			
	Period (before Tax, Exceptional and/or	00.00	40 (00	400.00
١.	Extraodinary Items)	68.23	104.06	196.39
3.	Net Profit/(Loss) from Ordinary Activities for the			
	Period before Tax (after Exceptional and/or			
	Extraodinary Items)	68.23	104.06	196.39
4.	Net Profit/(Loss) from Ordinary Activities for the			
	Period after Tax (after Exceptional and/or			
	Extraodinary Items)	65.18	62.82	185.46
5.	Total Comprehensive Income for the period			
	[Comprising Profit / (Loss) for the period (after tax)			
	and Other Comprehensive Income (after tax)]	1,506.16	(261.63)	4,322.94
6.	Equity Share Capital (Face Value of Rs.10/-)	222.39	222.39	222.39
7.	Reserves (excluding Revaluation Reserves as			
	shown in the Balance sheet of previous year)			
8.	Earning Per Share (EPS) Face value of Rs. 10/- each.			
	(for Continuing and discontinuing operations)			
	Basic & Diluted :-	2.93	2.82	8.34

Notes: 1) The Unaudited financial results of the Company for the Quarter and Half Year ended 30th September, 2021 have been reviewed by the Audit Committee and subsequently approved by the Board of Directors in their meeting held on November 12, 2021. The financial results have been subjected to Limited Review by Statutory Auditors of the Company. 2) The above is the extract of the detailed format of Unaudited Financial Results for the quarter and half year ended September 30, 2021 filed with the Stock Exchanges under regulations 33 of the SEBI (Listing and other disclosures Requirements) Regulations, 2015. The full format of Unaudited Financial Results for the guarter and half year ended September 30, 2021, are available on the Stock xchange website i.e. www.bseindia.com and Company's website: http://www.owmnahar.com/kovalam/investor.php

For Kovalam Investment and Trading Co. Ltd. Sd./- (Jai Karan Singh) Manager

Place: Ludhiana Date: 12.11.2021



ਰਾਜਨ ਪਬਲਿਕ ਸੀਨੀਅਰ ਸੈਕੰਡਰੀ ਸਕੂਲ ਬੁਰਮਾਜਰਾ ਵਿੱਚ ਕੋਵਿਡ-19 ਸੈਂਪਲਿੰਗ ਕੀਤੀ

ਲਖਵੀਰ ਸਿੰਘ

ਮੌਰਿਡਾ/ 12 ਨਵੰਬਰ : ਰਾਜਨ ਪਬਲਿਕ ਸੀਨੀਅਰ ਸੈਕੰਡਰੀ ਸਕੂਲ ਬੂਰਮਾਜਰਾ ਵਿਖੇ ਸਿੱਖਿਆ ਵਿਭਾਗ ਦੀਆਂ ਹਦਾਇਤਾਂ ਅਨੁਸਾਰ ਕੋਵਿਡ-19 ਦੀ ਸੈਂਪਲਿੰਗ ਕਰਵਾਈ ਗਈ। ਇਸ ਸਬੰਧੀ ਜਾਣਕਾਰੀ ਦਿੰਦਿਆਂ ਨਿਰਦੇਸ਼ਕ ਕੁਲਦੀਪ ਸਿੰਘ ਕੰਗ ਨੇ ਦੱਸਿਆ ਕਿ ਇਸ ਮੌਕੇ ਸਕਲ ਦੇ ਵਿਦਿਆਰਥੀਆਂ, ਸਟਾਫ਼ ਮੈਂਬਰ ਤੌਂ ਬਾਕੀ ਵਰਕਰਾਂ ਦੀ ਕੋਵਿਡ-19 ਸੈਂਪਲਿੰਗ ਕੀਤੀ ਗਈ। ਉਹਨਾਂ ਕਿਹਾ ਕਿ ਸਾਨੂੰ ਕੋਰੋਨਾ ਦੀ ਤੀਜੀ ਲਹਿਰ ਨੂੰ ਰੋਕਣ ਲਈ ਕੋਵਿਡ-19 ਦੀ ਸੈਂਪਲਿੰਗ ਬਹੁਤ ਜਰੂਰੀ ਹੈ। ਇਸ ਮੌਕੇ ਹੋਰਨਾਂ ਤੋਂ ਇਲਾਵਾ ਪ੍ਰਿੰਸੀਪਲ ਰਮਨਦੀਪ ਕੌਰ, ਅਮਰਜੀਤ ਕੌਰ ਤੇ ਸਟਾਫ ਮੈਂਬਰ ਮੌਜੂਦ

ਇਡੀਅਨ ਬੈਂਕ 🦚 Indian Bank

ਇਡੀਅਨ ਬੈਂਕ Indian Bank

ਸਕਿਊਰਿਟਾਈਜੇਸ਼ਨ ਐਂਡ ਰੀਕੈਸਟਰਕ

PUBLIC NOTICE

off/abandoned.
AMIT SHARMA & Co,
Ch. No. 270, First Floor, Sector-1, Distt
Court Panchkula, Haryana,
MobNo. 9216087146 and 8708484855

MobNo. 9216087146 and 8708464855

ਪਰਿਕਾਫ਼ ਨੌਵੰਸ਼
ਅਮ ਜਨਸਾਧਾਰਨ ਨੂੰ ਰਿਹ ਜਾਣਕਾਰੀ ਦਿੱਤੀ ਜਾਂਦੀ ਹੈ ਜਿ
ਸ੍ਰੀ ਸੰਜੀਦ ਕੁਮਾਰ ਅਗਰਵਾਨ ਦੀ ਤੁਰਤ ਸੀ ਪ੍ਰੇਸ਼ ਨੂੰ ਸ਼੍ਰੀ ਸੰਜੀਦ ਕੁਮਾਰ ਅਗਰਵਾਨ ਦੀ ਤੁਰਤ ਸੀ ਪ੍ਰੇਸ਼ ਨੂੰ ਸ਼ਰੀ ਸ਼ਰੀ ਸ਼ਰੀ ਸ਼ਰੀ ਸ਼ਰੀ ਸ਼ਰੀ ਸ਼ਰੀ 1522 ਹਿੱਤਰ ਸੰਜੀਵਾਨ ਸਿਫਦ 70, ਐਕਲੈਸਨ ਨਗੜ ਜੋ ਲੋਕਲਾਜ਼ੀਜ਼ ਕਰਗ ਦੇ ਮਸਕਤ ਹਨ ਅਤੇ ਰਿਕ ਸ਼ਰੀਦਾਰਾ ਦੇ ਰਾਣ ਕੈਪਿਟਨ ਹਾਉਂਸਿੰਗ ਦਾਇਨਾਸ ਜਿਨ. ਸੈਕਟਰ 20 ਚੰਤਰੀਗੜ੍ਹ ਤੋਂ ਕਰਜਾ ਲੈ ਕਰ ਹਨ। ਉਪਕੇਗ ਜਨਦ ਹੋਣ ਚੰਤਰੀਗੜ੍ਹ ਤੋਂ ਕਰਜਾ ਲੈ ਕਰ ਹਨ। ਉਪਕੇਗ ਜਨਦ ਹੋਣ ਚੰਤਰੀਗੜ੍ਹ ਤੋਂ ਕਰਜਾ ਲੈ ਕਰ ਹਨ। ਉਪਕੇਗ ਜਨਦ ਹੋਣ ਦੇ ਦਵੜਕ ਦੁਧਾ ਦੁਆਰਾ ਸ਼ਰੀ ਕਰ ਕਿਲ ਸ਼ਰੀ ਦੇ ਦਵੜਕ ਦੁਧਾ ਦੁਆਰਾ ਸ਼ਰੀ ਕਰ ਕਿਲ ਸ਼ਰੀ ਦੇ ਦਵੜਕ ਦੁਧਾ ਦੁਆਰਾ ਸ਼ਰੀ ਹੋਣ ਕਿਲ ਸ਼ਰੀ ਦੇ ਦਵੜਕ ਦੁਧਾ ਦੁਆਰਾ ਸ਼ਰੀ ਹੋਣ ਕਿਲ ਸ਼ਰੀ ਜਿਸ ਹਾ ਵੇਵਵਾਂ ਭੀਡੀਆਰ ਨੂੰ 022 ਸਿਰੰ 9 11 2021, ਪ੍ਰੀਲਿਜ ਸਟੀਕਾਨ ਪਰੋ ਹੈ ਅਤੇ ਵਿਅਕਤੀ ਦਾ ਇਸ ਜਾਇਦਾਦ ਵਿੱਚ ਦਾਅਵਾ ਜਾਂ ਹੋਰ ਜ਼ਰੀ ਵਿਅਕਤੀ ਦਾ ਇਸ ਜਾਇਦਾਦ ਵਿੱਚ ਦਾਅਵਾ ਜਾਂ ਹੋਰ ਜ਼ਰੀ ਵਿਅਕਤੀ ਦਾ ਇਸ ਜਾਇਦਾਦ ਵਿੱਚ ਦਾਅਵਾ ਜਾਂ ਹੋਰ ਜ਼ਰੀ 11. 2011, प्रीक्त सरकार परेश अंदर किला किरवारी में रिकारिक्ट प्रेसंत्रकं मान केला रिकारीकं में स्थापिकंट प्रस्ताकं मान करना रिकारीकं में स्थापिकंट प्रस्ताकं मान करना रिकार किलारी केला में उस दें प्रभावनं स्थाप रिकारी किलारी केला में उस दें प्रभावनं स्थाप रिकारी किलारी केला में उस दें प्रभावनं स्थाप भी तियों हैं 15 फिरा शेवड केला मानवारों में सिकारी में स्थापनी किलारीकंट मानवारों में सिकारी रिकारीकंट प्रधानिकंट मानवारों में सिकारी रिकारीकंट प्रधानिकंट मानवारों में सिकारी रिकारीकंट मानवारीकंट केला मानवारों में सिकारी रिकारीकंट मानवारीकंट केला मानवारों के सिकारी रिकारीकंट मानवारीकंट केला मानवारीकंट केला मानवारों रिकारीकंट मानवारीकंट केला मानवारीकंट केला मानवारीकंट केला रिकारीकंट मानवारीकंट केला मानवारीकंट केला

ਤਰਾਜ ਨਹਾ ਹ। ਅੰਕੁਰ ਰਿਸ਼ੀ, ਐਂਡਵੋਕੇਟ ਅਤੇ ਕਾਨੂੰਨੀ ਸਲਾਹਕਾਰ, #98-ਏ, ਐਮਐਸ ਇਨਕਲੇਵ, ਢਕੌਲੀ, ਭਕਪੁਰ, ਜ਼ਿਲ੍ਹਾ ਐਸਏਐਸ ਨਗਰ, ਪੰਜਾਬ ਫੌਨ : 99141-38484

ਡਿਮਾਂਡ ਨੋਟਿਸ

ਇਹ ਨੈਟਿਸ ਦਿੱਤਾ ਜਾਂਦਾ ਹੈ ਕਿ ਹੇਠ ਦਗਾਏ ਕਰਜ਼ਦਾਰ ਬੌਕ ਵੱਲੋਂ ਲਈ ਗਈ ਕਰਦੇ ਦੇ ਮੂਲ ਅਤੇ ਬਿਆਜ ਦੀ ਮੁੜ ਅਦਾਇਗੀ ਵਿੱਚ ਦੋਸ਼ੀ ਪਾਏ ਗ ਹਨ ਅਤੇ ਇਹ ਸਹੂਸਤ ਹੁਣ ਐਨਪੀਏ ਹੋ ਗਈ ਹੈ। ਸੀਰਓਫਿਟਾਈਜ਼ਲਨ ਐਂਡ ਗੋਕੈਸਟਰਕੋਲਨ ਆਫ਼ ਵਾਈਨੋਸ਼ੀਅਲ ਐਸਟਸ ਐਂਡ ਇਨਫੋਕਸੀਟ ਆ ਸੀਰਓਫਿਟੀ ਇਟਕਸੇਟ ਐਂਡਟ 2002 ਦੇ ਸੋਗਲ 1323 ਤੀਰਤ ਕੇਂਦ ਦੇ ਅਧਿਕਾਤਰ ਅਲਜ਼ਜ਼ਰ ਦੁਆਰਾ ਇਨ੍ਹਾਂ ਕਰਜ਼ਦਾਰਾਂ ਅਤੇ ਕਰੋਕਟਰ ਨੂੰ ਉਨ੍ਹਾਂ ਦੇ ਵਾਰੂ ਪਰਿਆਂ 'ਤੇ ਨੈਟਿਸ ਭੇਜਿਆ ਗਿਆ ਸੀ। ਇਹ ਨੋਟਿਸ ਉਨ੍ਹਾਂ ਵਿਚੋਂ ਕੁਝ ਨੂੰ ਧਿਨਾਂ ਮਿਲੇ ਹੀ ਵਾਪਸ ਆ ਗਿਆ ਹੈ ਅਤੇ ਹੋਰਾ ਦੁਆਰਾ ਇਹ ਨੈਟਿਸ ਪ੍ਰਾਪਤ ਨਹੀਂ ਕੀਤਾ ਗਿਆ ਸੇ ਅਧਿਕਾਰਤ ਅਰਸਰ ਨੂੰ ਇਹ ਯਕੀਤ ਹੋ ਗਿਆ ਹੈ ਕਰਜ਼ਦਾਰ/ਗਰਟਰ ਨੈਟਿਸ ਦੀ ਸੰਵਾਂ ਤੋਂ ਗੁਰੇਜ਼ ਕਰ ਰਹੇ ਹਨ ਸਿੰਟਸ ਪ੍ਰਾਪਤ ਨਿਲ੍ਹੀ ਗਰਤ ਗਿਆ ਸੇ ਅਧਿਕਾਰਤ ਅਰਸਰ ਨੂੰ ਇਹ ਯਕੀਤ ਹੋ ਗਿਆ ਹੈ ਕਰਜ਼ਦਾਰ/ਗਰਟਰ ਨੈਟਿਸ ਦੀ ਸੰਵਾਂ ਤੋਂ ਗੁਰੇਜ਼ ਕਰ ਰਹੇ ਹਨ ਸਿੰਟਸ ਸਨਤਰ ਨੋਟਿਸ ਰਾਹੀਂ ਕਰਜ਼ਦਾਰ/ਯੋਗਟਰਾਂ ਨੂੰ ਇਸ ਸਬੰਧੀ ਜਾਣਕਾਰੀ ਦਿੱਤੀ ਜਾਂਦੀ ਹੈ।

ਕੁਮਾਰ (ਮੇਸ. ਕੱਕ ਫਰੂਟ ਕੱਪਨੀ ਵਿਚ [ਹਿੰਸਦਾਰ) ਮੋੜਾ ਸੈਮਰੇਕ ਸਕੂਲ, ਪਿੰਡ ਲੰਹਗੜ ਰੋਡ, ਜੀਰਕਪੂਰ-160030, 5. ਸ੍ਰੀ ਹਰਨਾਮ ਸ਼ਰਮਾ (ਮੇਸ. ਕੇਕੇ ਫਰੂਟ ਕੰਪਨੀ ਵਿਚ ਹਿੰਸਦਾਰ) ਪਲਾਟ ਨੇ 7 (ਤਹਪਾਣਾ) ਵੀਆਈਪੀ ਰੋਡ, ਨੇੜੇ ਸ਼ੈਮਰੇਕ ਸਕੂਲ, ਪਿੰਡ ਲੰਹਗੜ ਰੋਡ, ਜੀਰਕਪੂਰ-160030 ਉਪਕੋਰਡ ਕਰਜਦਾਰ/ਪੁਪਰਾਈਟਰ ਨੂੰ ਇਹ ਸ਼ਬਾਹ ਦਿਤੀ ਜਾਦੀ ਹੈ ਕਿ ਨੈਟਿਸ ਵਿਚ ਦਰਸਾਈ ਕਰਮ ਇਸ ਨੈਟਿਸ ਦੇ ਹੁਣ ਇਸ ਦੇ ਪ੍ਰਕਾਸ਼ਨ ਦੀ ਮਿਤੀ ਤੋਂ 60 ਇਨਾ ਦੇ ਅੰਦਰ ਅਦਾ ਕਰਨ ਨਹੀਂ ਤੋਂ 60 ਇਨਾਂ ਦੀ ਲੰਮਦਾ ਖ਼ਰਮੇ ਦੇਣ ਉਪਕੇ ਗਰਿਊਸ਼ਿਟਾਈਜ਼ਨ ਆਫ ਚਾਨਿਮੀਅਨ ਅਮੰਟਮ ਐਂਡ ਇਨਫੈਰਸਮੈਂਟ ਆਫ਼ ਸੀਰਊਸ਼ਿਟਾੀ ਇਟਰਸਟ ਐਕਟ 2002 ਦੀਆਂ ਤਜਵੀਜਾਂ ਤਹਿਤ ਕਾਰਵਾਈ ਕੀਤੀ ਜਾਵੇਗੀ। ਇਸ ਤੋਂ ਇਕਾਰਾ ਕਰਜਦਾਰ ਗਰੰਦਰ ਨੂੰ ਉਪਕੋਰਤ ਕਿਸੀ ਸ਼ਰੀਡਿਸੀਅਟ ਸਵਿਦਾ ਨਾਲ ਬਿਨਾ ਆਗਿਆ ਕਿਸੇ ਤਰ੍ਹਾਂ ਦੀ ਲੈਣ-ਦੇਣ ਕਰਨ ਤੋਂ ਵਰਜਿਆ ਜਾਂਦਾ ਹੈ। ਇਹ ਸਾਡੇ ਕੋਲ ਕੋਈ ਹੋਰ ਰਾਸਤਾ ਨਾ ਹੋਣ ਕਰਕੇ ਲਾਗੂ ਐਕਟ ਅਤੇ/ਜਾਂ ਲਾਗੂ ਕਾਨੂੰਨ ਤਹਿਤ ਕਿਸ਼ਾ ਕਿਸੇ ਭੇਦਭਾਵ ਦੇ ਕਾਰਵਾਈ ਕੀਤੀ ਗਈ ਹੈ। ਮਿਤੀ. 12.11.2021 ਸਥਾਨ : ਪੰਚਕੂਨਾ ਅਵਿਸ਼ਕ

ਇਡੀਅਨ ਬੈਂਕ ਬ੍ਰਾਂਚ ਦਫਤਰ : ਸੀ-3, ਅਸਟੇਟ ਦਫਤਰ ਐਚਐਸਵੀਪੀ ਇਮਾਰਤ ਸੈਕਟਰ 6, ਪੈਚਕੂਲਾ

ਰਕਸ਼ਨ ਆਫ਼ ਵਾਈਨੈਂਸ਼ੀਅਲ ਐਸੇਟਸ ਐਂਡ ਇਨਫੋਰਸਮੈਂਟ ਆਫ਼ ਸਕਿਉਰਿਟੀ ਇਟਰਸਟ ਐਕਟ 2002 ਦੇ ਸੈਕਸ਼ਨ 13(2) ਤਹਿਤ ਨੋਟਿਸ

ਨਾਂ ਬਦਲੀ

ਕੁਲਾਜੀਵਾਈਡ ਇਸ਼ਤਿਹਾਰ

▼ I, Amrit Singh Sidhu S/O Sh. Gulzar Singh Resident of village Tibbi, P.O. Yusafpur Darewal, Tehsil Sultanpur Lodhi, District Kapurthala, Punjab, India, now resident at: 2182 Royal Wood Ln, Turlock CA U.S.A.-95380, declare that I have changed my name from Amrit Singh Sidhu to Amrit Singh. All concerned may please

ਵਹੀਕਲ ਟਰਾਂਸਫਰ

 ਮੈਂ, ਵਾਹਨ ਰਜਿ ਨੰ. ਪੀਬੀ23ਐਫ4910 ਨਾਮ ਸਰਬਜੀਤ ਸਿੰਘ (ਦੀ ਮੌਤ 26.5.2012 ਨੂੰ ਹੋ ਗਈ) ਪੁੱਤਰ ਜਸਪਾਲ ਸਿੰਘ ਵਾਸੀ ਚਨਾਰਥਲ ਕਲਾਂ,ਜਿਲਾ ਫਤਿਹਗੜ ਸਾਹਿਬ ਨੂੰ ਸਰਬਜੀਤ ਸਿੰਘ ਦੇ ਲੜਕੇ ਕੁਲਵੀਰ ਸਿੰਘ ਨੇ ਆਪਣੇ ਨਾਮ ਟਰਾਂਸਫਰ ਕਰਵਾਉਣ ਲਈ ਅਥਾਰਟੀ ਫ਼ਤਿਹਗੜ ਸਾਹਿਬ ਵਿਖੇ ਅਪਲਾਈ ਕੀਤਾ ਹੈ। ਕਿਸੇ ਨੂੰ ਇਤਰਾਜ ਹੋਵੇ ਤਾਂ 15 ਦਿਨਾਂ ਦੇ ਅੰਦਰ ਅੰਦਰ ਰਜਿਸਟਰਿੰਗ ਅਬਾਰਟੀ ਫਤਿਹਗੜ੍ਹ ਸਾਹਿਬ ਨੂੰ ਸੂਚਿਤ व्यते।

ਮੋਟਰ ਕਨੈਕਸ਼ਨ

 ਇੱਕ ਬਿਜਲੀ ਦੀ ਮੋਟਰ ਦਾ ਕਨੈਕਸ਼ਨ ਵਾ ਵਿਕ ਬਿਜਨਾ ਦਾ ਸਟਰ ਦਾ ਕੁਨਕਸ਼ਨ ਖਾਤਾ ਨੰਬਰ ਏ ਪੀ 19/185- ਏ ਪੀ 20/ 213, ਜੋ ਕਿ ਗੁਰਪ੍ਤਾਪ ਸਿੰਘ ਪੁੱਤਰ ਅਜੈਬ ਸਿੰਘ ਵਾਸੀ ਚੱਕ ਫਤਿਹ ਸਿੰਘ ਵਾਲਾ ਦੇ ਨਾਮ ਤੇ ਪਿੰਡ ਚੱਕ ਫਤਿਹ ਸਿੰਘ ਵਾਲਾ ਜਿਲਾ ਤ ਪਿੰਡ ਚਕ ਫੀਤਰ ਸਿੰਘ ਵਾਲਾ ਜਿਲ੍ਹਾ ਬਠਿੰਡਾ ਵਿਖੇ ਚਲਦਾ ਹੈ। ਇਸ ਕੁਨੈਕਸਨ ਨੂੰ ਆਪਣੇ ਨਾਮ ਕਰਵਾਉਣ ਲਈ ਸ੍ਰੀਮਤੀ ਬਲਵੰਤ ਕੌਰ ਪਤਨੀ ਸ੍ਰ: ਬਿਕਰਮ ਸਿੰਘ ਨੇ ਦਫ਼ਤਰ ਸਹਾਇਕ ਕਾਰਜਕਾਰੀ ਇਜਨੀਅਰ ਪੀ ਔਸ ਪੀ ਸੀ ਐੱਲ ਭੁੱਚੋਂ ਵਿਖੇ ਅਰਜੀ ਪੀ ਅੱਸ ਪੀ ਸੀ ਅੱਲ ਭੁੱਚ ਵਿਖੇ ਅਰਜੀ ਦਿੱਤੀ ਹੈ। ਜੇਕਰ ਇਸ ਸਬੰਧੀ ਕਿਸੇ ਨੂੰ ਇਤਰਾਜ ਹੈ ਤਾਂ 15 ਦਿਨਾਂ ਦੇ ਅੰਦਰ ਅੰਦਰ ਆਪਣਾ ਇਤਰਾਜ ਇਸ ਦਫ਼ਤਰ ਵਿੱਚ ਦੇ ਸਕਦਾ ਹੈ। ਸਹਾਇਕ ਕਾਰਜਕਾਰੀ ਦਿਨਹੀਅਰ ਸੰਚਾਲਣ, ਉਪ ਮੰਤਲ ਭੁੱਚੋ, ਜਿਲ੍ਹਾ ਬਠਿੰਡਾ। ਵਾਂ ਮੋਟਰ ਕਨੈਕਸ਼ਨ ਨੇ. ਏਪੀ02/0754

ਲੋਡ 10 ਬੀਐਚਪੀ ਨਾਮ ਹਰਬੈਸ ਕੌਰ ਪਤਨੀ ਜਗਰਾਜ ਸਿੰਘ ਪਿੰਡ ਬੱਸੀਆ ਤਹਿਸੀਲ ਰੂਹਿਰਾ ਜਿਆ (ਹੋਰ ਬੰਜਲਾ ਤਹਿਸੀਲ ਰਾਏਕੋਟ ਜਿਲਾ ਲੁਧਿਆਣਾ ਨੂੰ ਸਮਸ਼ੇਰ ਸਿੰਘ ਕਰੀ ਪੁੱਤਰ ਜਗਦੇਵ ਸਿੰਘ ਪਿੰਡ ਬੱਸੀਆ ਤਹਿਸੀਲ ਰਾਏਕੋਟ ਜਿਲਾ ਲੁਧਿਆਣਾ ਨੇ ਆਪਣੇ ਨਾਮ ਕਰਵਾਉਣ ਲਈ ਅਰਜੀ ਦਿੱਤੀ ਹੈ। ਜੇਕਰ ਕਿਸੇ ਨੂੰ ਇਤਰਾਜ ਹੋਵੇ 15 ਦਿਨਾਂ ਅੰਦਰ ਸਹਾਇਕ ਕਾਰਜਕਾਰੀ ਇੰਜੀਨੀਅਰ ਪੰਜਾਬ ਰਾਜ ਪਾਵਰ ਕਾਰਪੋਰੇਸ਼ਨ ਉਪ ਮੰਡਲ ਅਫਸਰ ਸਬ ਡਵੀਜਨ ਬੱਸੀਆਂ ਨਾਲ ਸੰਪਰਕ ਕਰੇ।

ਬੇਦਖਲੀ ਨੋਟਿਸ

♣ ਮੈਂ, ਜਰਨੈਲ ਸਿਘ ਪੁੱਤਰ ਪ੍ਰੀਤਮ ਸਿਘ ਪਿੰਡ ਸਲੇਮਪੁਰ ਸੇਖਾਂ ਤਹਿਸੀਲ ਰਾਜਪੁਰਾ (ਪਟਿਆਲਾ) ਮੇਰਾ ਲੜਕਾ ਹਰਪੀਤ ਸਿਘ ਉਰਫ ਅਜਾ ਜੋ ਕਿ ਮੰਗ ਰਹਿਣ ਤੋਂ ਬਾਹਰ ਹੈ, ਇਸ ਨੂੰ ਆਪਣੀ ਚੋਲ-ਅੰਚਰ ਜਾਇਦਾਦ ਤੋਂ ਬੇਦਖਲ ਕਰਦਾ ਹਾਂ, ਇਸ ਨਾਲ ਲੈਂਟ-ਟੋਟ ਕਰਨ ਕਾਲਾ ਖ਼ੁਦ ਜ਼ਿੰਮੇਵਾਰ ਹੋਵੇਗਾ। ♣ ਮੈਂ, ਗੀਲਾ ਵੱਡੀ ਪਤਨੀ ਲੈਂਟ ਮਦਨ ਲਾਲ ਵਾਸੀ ਮਕਾਰ ਨੰ. ਕੈਰੈਲ/13 ਮੁਹੀਲਾ ਕੱਢਾ ਕੋਟ ਉਹਰੀ ਗੇਟ ਬਟਾਲਾ।ਗੁਰਦਾਸਪੁਰ। ਆਪਣੇ ਲੜਕੇ ਜਨਨ ਕਾਰ ਮੂੰ ਮੇਰੇ ਕਹਿਣ ਤੋਂ ਬਾਹਰ ਹੋਣ ਕਰਕੇ ਆਪਣੀ ਚਲ ਅਚਲ ਜਾਇਦਾਦ ਰੋਦਖਲ ਕਰਦੀ ਹਾਂ। ਇਸ ਨਾਲ ਲੈਂਟ ਦੇਂਟੇ ਵੇਦਖਲ ਕਰਦੀ ਹਾਂ। ਇਸ ਨਾਲ ਲੈਂਟ ਦੇਂਟੇ

ਬੇਦਖਲ ਕਰਦੀ ਹਾਂ। ਇਸ ਨਾਲ ਲੈਣ ਦੇਣ ਕਰਨ ਵਾਲਾ ਖੁਦ ਜਿੰਮੇਵਾਰ ਹੋਵੇਗਾ। • ਮੈਂ ਦੇਸ਼ ਰਾਜ ਪੁੱਤਰ ਗਿਆਨ ਚੰਦ

ਵਾਸੀ ਪਿੰਡ ਹੈਦਵਾਲ ਤਹਿਸੀਲ ਮੁਕੇਰੀਆਂ ਜਿਲਾ ਹੁਸ਼ਿਆਰਪੁਰ ਆਪਣੇ ਲੜਕੇ ਟੋਨੀ ਕੁਮਾਰ ਨੂੰ ਮੇਰੇ ਕਹਿਣੇ ਤੋਂ ਬਾਹਰ ਹੋਣ ਕਰਕੇ

ਕੁਮਾਰ ਨੂੰ ਮੇਰੇ ਕਹਿੰਦ ਤੋਂ ਬਾਹਰ ਹੋਣ ਕਰਕੇ ਆਪਣੀ ਚਲ ਅਚੱਲ ਜਾਇਦਾਦ ਤੋਂ ਬੇਦਮੁਲ ਕਰਦਾ ਹਾਂ। ਇਸ ਨਾਲ ਲੈਣ ਦੇਣ ਕਰਨ ਵਾਲਾ ਖੁਦ ਜ਼ਿੰਮੇਵਾਰ ਹੋਵੇਗਾ। • ਮੈਂ ਅਵਤਾਰ ਸਿੰਘ ਪੁੱਤਰ ਚਰਨ ਸਿੰਘ ਪਿੰਡ ਤਹਿਸ਼ੀਲ ਕਲਾਨੌਰ ਜ਼ਿਲ੍ਹਾ ਗੁਰਦਾਸ਼ਪਰ ਸੂਚਿਤ ਕਰਦਾ ਹਾਂ ਕਿ ਮਿਰਾ ਪੁੱਤਰ ਚਰਨ ਸੁੱਖ ਅਤੇ ਨੂੰਹ ਗੁਰਪ੍ਰੀਤ ਕੌਰ ਮੇਰੇ ਕਹਿਣੇ ਤੋਂ ਬਾਹਰ ਹੈ, ਨੂੰ ਮੈਂ ਆਪਣੀ ਚੱਲ ਤੋਂ ਅਚੱਲ ਜਾਇਦਾਦ ਤੋਂ ਬੋਰਮਲ ਕਰਦਾ ਹਾਂ ਲੈਣ ਦੇਣ ਵਾਲਾ ਖ਼ੁਦ ਜ਼ਿੰਮੇਵਾਰ ਹੋਵੇਗਾ।

ਬੇਦਖਲੀ ਨੋਟਿਸ

OLASSIFIED ADVERTISEMENTS

→ ਮੈਂ ਮੀਨਾ ਕੁਮਾਰੀ ਪਤਨੀ ਲੇਟ ਹਰਭਜਨ ਸਿੰਘ ਵਾਸੀ ਮਕਾਨ ਨੰਬਰ 212, ਗਲੀ ਨੰਬਰ 2, ਭਰਤ ਨਗਰ, ਨਾਭਾ ਰੇਡ, ਪਟਿਆਲਾ ਬਿਆਨ ਕਰਦੀ ਹਾਂ ਕਿ ਮੇਰਾ ਲੜਕਾ ਹਰਵਿੰਦਰ ਸਿੰਘ ਉਰਫ ਹੈਪੀ ਮੇਰੇ

ਪਟਿਆਨਾ ਬਿਆਨ ਕਰਦੀ ਹਾਂ ਕਿ ਮੋਰਾਂ ਨੂੰ ਨੂੰ ਜਨ੍ਹਾਂ ਨੂੰ ਜਿਹੜੇ ਹੈ। ਮੈਂ ਕਹਿਣ ਤੋਂ ਬਾਹਰ ਹੈ। ਮੈਂ ਅਪਣੇ ਲੜਕੇ ਹਰਵਿੰਦਰ ਸਿੰਘ ਉਰਫ ਹੈਪੀ ਨੂੰ ਆਪਣੀ ਲੜਕੇ ਹਰਵਿੰਦਰ ਸਿੰਘ ਉਰਫ ਹੈਪੀ ਨੂੰ ਆਪਣੀ ਚੰਡ ਅਤੇ ਹਨਵਿੰਦਰ ਸਿੰਘ ਉਰਫ ਹੈਪੀ ਨੂੰ ਆਪਣੀ ਚੰਡ ਅਤੇ ਜਾਂ ਇਸ ਨਾਲ ਲੈਣ ਦੇਣ ਕਰਨ ਵਾਲਾ ਆਪ ਜ਼ਿੰਮੇਵਾਰ ਹੋਵੇਗਾ।

• ਮੈਂ ਫਬਬੋਗ ਸਿੰਘ ਪੁੱਤਰ ਸ਼੍ਰੀ ਕਿਰਪਾਨ ਸਿੰਘ, ਕਾਸੀ ਪਿੰਡ ਕਾਲਤੀ, ਤਹਿਸੀਨ ਬੇਸੀ ਪਠਾਣਾਂ, ਜਿਲਾ ਵਤਹਿਗੜ੍ਹ ਸਾਹਿਤ ਆਪਣੇ ਲੜਕੇ ਕਰਨਵੀਰ ਸਿੰਘ ਅਤੇ ਉਸ ਦੀ ਪਤਨੀ ਸ਼ਿਵਚਰਨ ਕੌਰ ਜੋ ਕਿ ਮੇਰੇ ਕਹਿਣੇ ਤੋਂ ਬਾਹਰ ਹਨ ਨੂੰ ਆਪਣੀ ਕੁੱਠ ਅਤੇ ਅਤੇ ਲਜਾਇਵਾਦ ਵਿੱਚੋਂ ਬੇਦਖਲ ਕਰਦਾ ਹਾਂ। ਇਨ੍ਹਾਂ ਨਾਲ ਲੈਣ ਦੇਣ ਕਰਨ ਜ਼ਾਦੀ ਇਨ੍ਹਾਂ ਨਾਲ ਲੈਣ ਦੇਣ ਕਰਨ ਵਾਰੀ ਇਨ੍ਹਾਂ ਨਾਲ ਲੈਣ ਦੇਣ ਕਰਨ ਤਰਨ ਤੋਂ ਜ਼ਿੰਘ ਵਾਸੀ ਮਕਾਨ ਨੰਬਰ 49/179ਵਾਰਡ ਨੰਬਰ ਇਕ ਸੁਰਕਪਰਾ ਡੋਰਾ ਬਾਬਾ ਨਾਨਕ ਰੰਡ ਬਟਾਲ (ਗੁਰਕਾਸ਼ਪਤ) ਦੀਹੀਟ ਲੜਕੇ ਤੋਂ ਬਟਾਲ ਕਰਵਾ ਹੋਏ ਜ਼ਿੰਘ ਵਾਸੀ ਮਕਾਨ ਨੰਬਰ 49/179ਵਾਰਡ ਨੰਬਰ ਇਕ ਸੁਰਕਪਰਾ ਡੋਰਾ ਬਾਬਾ ਨਾਨਕ ਰੰਡ ਬਟਾਲ (ਗੁਰਕਾਸ਼ਪਤ) ਦੀਹੀਟ ਲੜਕੇ ਤੋਂ ਬਟਾਲ ਰਹਿਟ ਜ਼ਿੰਘ ਅਤੇ ਉਸ ਦੀ ਪਤਨੀ ਸਲਕਜ਼ੀ ਕੌਰ ਮੇਰੇ ਕਰੀ ਦੇਣ ਨੂੰ ਨੂੰ ਤੋਂ ਬਧਰਰ ਹਨ ਮਿੰਦਿਨਾਂ ਦੇਨਾਂ ਨੂੰ ਵਿਲਾ ਦੇਨਾਂ ਨੂੰ ਤੋਂ ਬਧਰਰ ਹਨ ਮਿੰਦਿਨਾਂ ਦੇਨਾਂ ਨੂੰ ਤੁਹਾਰੀ ਦੇਨਾਂ ਵਿੱਚ ਆਈ ਵਿਨ੍ਹਾਂ ਵਿਨ੍ਹਾਂ ਵਿਨ੍ਹਾਂ ਦੇਨਾਂ ਨੂੰ ਤੁਹਾਰ ਕਰਦੇ ਦੇਨਾਂ ਨੂੰ ਜ਼ਿੰਦਰ ਦੇਨਾਂ ਤੋਂ ਜ਼ਿੰਦਰ ਦੇਨਾਂ ਨੂੰ ਜ਼ਿੰਦਰ ਦੇਨਾਂ ਤੋਂ ਜ਼ਿੰਦਰ ਦੇਨਾਂ ਤੋਂ ਜ਼ਿੰਦਰ ਦੇਨਾਂ ਤੋਂ ਜ਼ਿੰਦਰ ਦੇਨਾਂ ਨੂੰ ਜ਼ਿੰਦਰ ਦੇਨਾਂ ਦੇਨਾਂ ਦੇਨਾਂ ਦੇਨਾਂ ਜ਼ਿੰਦਰ ਦੇਨਾਂ ਦੇਨਾਂ ਜ਼ਿੰਦਰ ਦੇਨਾਂ ਦੇਨਾਂ

ਸੁਣਨੇ ਤੋਂ ਬਾਹਰ ਹਨ ਮੈਂ ਇਨਾਂ ਦੋਨਾਂ ਨੂੰ ਆਪਣੀ ਚੱਲ-ਅਚੱਲ ਜਾਇਦਾਦ ਤੋਂ ਬੇਦਖਲ ਕਰਦੀ ਹਾ ਇਨਾਂ ਨਾਲ ਲੇਣ ਦੇਣ ਕਾਰਨ ਵਾਲਾ ਆਪ ਖੁਦ ਜਿਮੇਵਾਰ ਹੋਵੇਗਾ

ਕੈਪਰੀ ਗਲੋਬਲ ਕੈਪੀਟਲ ਲਿਮਿਟਡ

ਕਿੰਪਰ। ਅਮਾਰਨਾ ਕਾਰਨਾ ਨਾਜਨਾਰ ਰਜਿ. ਅਤੇ ਕਾਰਪੋਰੇਟ ਦਵਤਰ : 502, ਟਾਕਰ-ਦੇ, ਪੈਨੀਬੁਲਾ ਜ਼ਿਨਨੇਸ਼ ਪਾਰਕ, ਸੇਨਾਪਤੀ ਬਪਾਤ ਮਾਰਗ, ਲੰਅਰ ਪਾਰਲੇ, ਮੁੱਬਈ ਸਰਕਲ ਦਵਤਰ : ਕੈਪਰੀ ਗਲੋਬਲ ਕੇਪਿਟਲ ਲਿਮ., ਦੂਜੀ ਸੰਜ਼ਿਲ, 3ਬੀ ਪੂਸਾ ਰੋਡ ਰਾਜੇਂਦਰ ਪਲੇਸ਼, ਨਵੀਂ ਦਿੱਲੀ-1100

ਸਰਕਾਨ ਦਵਤਰ : ਕੰਪਰੀ ਗਲੋਕਲ ਕੰਪਿਟਨ ਇਨਾਂ, ਦੂਜੀ ਮੰਜਿਲ, ਤਹੀ ਸ਼ਾਂ ਕਰ ਜਾਣਕ ਜਾਣਕਾ, ਲਾਗਰ ਪਾਰਲ, ਰੁਕਾਰ ਪਾਰਲ, ਰੁਕਾਰ ਪਾਰਲ, ਰੁਕਾਰ ਪਾਰਲ, ਰੁਕਾਰ ਜਾਣਕਾ ਜਾਣ

ľ	1. ਕਰਜਦਾਰਾਂ ਦੇ ਨਾਂ 2. ਬਕਾਇਆ ਰਕਮ	ਗਿਰਵੀ ਜਾਇਦਾਦ ਦਾ ਵੇਰਵਾ	1. ਈ ਨਿਲਾਮੀ ਦੀ ਮਿਤੀ ਤੇ ਸਮਾਂ 2. ਈਐਮਡੀ ਜਮਾ ਕਰਵਾਉਣ ਦੀ	1. ਰਾਖਵੀ ਕੀਮਤ 2. ਜਾਇਦਾਦ ਦੀ ਈਐਮਡੀ
	2. ਬਰਪਾਆ ਚਰਸ਼ 1. ਗੀਵਨ ਇਟਰਪਾਈਜ਼ਜ਼ ("ਕਰਜ਼ਦਾਰ") 2. ਸ਼ੀ ਨਵਿਚ ਕੁਸਾਰ ਗੀਵਨ (ਸਹਿ-ਕਰਜ਼ਦਾਰ) ਨੇ ਸ਼ੀ ਸ਼ੀ ਦਿਵਸ਼ਾ ਗੀਵਨ (ਸਹਿ-ਕਰਜ਼ਦਾਰ) ਨੇ ਸ਼ੀ	ਸਾਰੇ ਅਤੇ ਅਹਿਮ ਹਿੱਸਿਆਂ ਵਿੱਚੋਂ ਮਕਾਨ ਨੇ 6911/1, ਗਲੀ ਨੇ 1, ਖ਼ਸਰਾ ਨੇ 51/7/ 1 ਖੇਤਰ ਮਿਟਰੀ 120 ਵਰਗ ਗਸ਼ਾ, ਸਿੱਛਤੀ ਨਵੀਨ ਨਗਰ, ਜਾਸੀਆਂ ਰੋਡ, ਨੇੜੇ ਸ਼ਬਮਾ ਮੈਡੀਕਲ ਮਾਰਕੀਟ, ਲੁਧਿਆਣਾ, ਪੰਜਾਬ ਸਮੇਤ ਮੌਜੂਦਾ ਅਤੇ ਭਵਿਖੀ ਉਸਾਰੀ	ਆਖਰੀ ਮਿਤੀ 3. ਜਾਇਦਾਦ ਦੇ ਨਿਰਖਣ ਦੀ ਮਿਤੀ ਤੇ ਸਮਾੰ 1. ਈ-ਨਿਲਮਸੀ ਮਿਤੀ 2911.2021 (ਸਮਾ 3:00 ਤੋਂ 4:00 ਵਜ਼ੇ ਤੱਕ) 2. ਈਐਮਡੀ ਸਮੇਤ ਕੇਵਾਈਸੀ ਜਮ੍ਹਾਂ ਕਰਵਾਉਣ ਦੀ ਆਖ਼ਰੀ ਮਿਤੀ 27.11.2021 3. ਨਿਰੀਖ਼ਣ ਦੀ ਮਿਤੀ	3. ਕੋਲੀ ਵਾਧਾ ਰਕਮ ਰਾਮਵੀਂ ਕੀਮਤ : ਰੁਪਏ 28.00,000/-(ਤੁਪਏ ਅਠਾਈ ਲੱਖ ਸਿਰਫ਼) ਰਿਕਾਨਾ ਰਾਸ਼ੀ ਜਮ੍ਹਾਂ : ਰੁਪਏ 2.80,000/-(ਤੁਪਏ ਦੋ ਲੱਖ ਅਸੀਂ ਹਜ਼ਾਰ ਸਿਰਫ਼) ਫੋਲੀ ਵਾਧਾ ਰਕਮ :
			प्रवेदे 11:00 में सार्वाच 2:00 बरो मेंब	ਰੁਪਏ 50,000/-(ਰੁਪਏ ਪੰਜਾਹ ਹਜ਼ਾਰ ਸਿਰਫ਼)

ਵਿਧੜੀ ਜੀਆਂ ਜਿਹੜ ਮੜੇ ਬੜੜਾਂ ਦੀ ਵਧੇੜੇ ਜਾਣਕਾਰੀ ਲਈ ਜ਼ਿਵਦ ਕਰਕੇ ਲੋਕੀ ਗਲੋਕਰ ਕੈਪਿਟਰ ਲਿਮ, ਸੁੱਚਿਆੜੇ ਹੋਣ ਜਾਣਕਾਰੀ ਸ਼ਹਾ ਹੈ ਜਿਹੜ ਅਤੇ ਸ਼ਹਾ ਹੋ ਜੋ ਕਿਸਾ ਹਾਕਤ ਦੇ ਜ਼ਿਵਦ ਕਰਕੇ ਜੀਆਂ ਗਲਕਾ ਜਿਹੜ ਜਾਣਕਾਰੀ ਲਈ ਜ਼ਿਵਦ ਕਰਕੇ ਲੋਕੀ ਗਲੋਕਰ ਕੈਪਿਟਰ ਲਿਮ, ਸੁੱਚਿਆੜੇ ਨੋਟਵਾਰ ਜੀ ਵੈਕਸਾ ਹਾਕਤ ਦੇ ਜ਼ੁਵਦ ਹੈ ਜਿਹੜ ਜਾਣਕਾਰੀ ਲਈ ਜ਼ਿਵਦ ਕਰਕੇ ਲੋਕੀ ਗਲੋਕਰ ਕੈਪਿਟਰ ਲਿਮ, ਸੁੱਚਿਆੜੇ ਨੋਟਵਾਰ ਜੀ ਵੈਕਸਾ ਹਾਕਤ ਦੇ ਜੁੜ ਦੇ ਜੁਣ ਹੈ ਹਨ ਜੀ ਕੇ ਜੁੜ ਦੇ ਜੁਣ ਹੈ ਜੀ ਜਿਹੜ ਜੀ ਜਿ

5. 'ਉਪਕਰਕ ਦੇਸ਼ਾਂ ਰਗਾ ਦੀ ਦੱਸ ਜਾਂ ਵਾਰਮਿਆਨ ਜ਼ਬਲ ਸਰਸਾਕ ਜਕਰ ਦਾ ਹੋ ਤਾਂ ਵਿਕਰ ਪਾਰਜ ਕਰ ਇਹੀ ਜਾਵਗੀ ਅਤੇ ਜਾਂਦ ਕੀ ਗੰਗ (ਸਮੇਤ ਈਐਕਰੀ) ਜਸਤ ਕਰ ਲਈ ਜਾਵਗੀ ਅਤੇ ਜਾਂਦਵਾਂਦ ਮੁੜ ਤੋਂ ਵਚਾਂ ਸਾਵੇਗੀ

6. ਸਫ਼ਰ, ਲੇਗਿਵਾ ਦੀ ਬੇਨਰੀ 'ਤੇ ਅਧਿਕਾਰਤ ਅਕਸਰ ਉਸ ਨੂੰ ਆਪਣੀ ਮੁਕਜ਼ੀ ਨਾਨ ਬਕਾਰਿਆ ਰਜ਼ਮ ਦੀ ਅਵਾਇਕੀ ਲਈ ਜਿਹੜੀ ਤੋਰ 'ਤੇ ਵਾਧੂ ਸਮੇਂ ਪ੍ਰਦਾਨ ਕਰ ਸਕਦਾ ਹੈ।

6. ਸਫ਼ਰ, ਲੇਗਿਵਾ ਦੀ ਬੇਨਰੀ 'ਤੇ ਅਧਿਕਾਰਤ ਅਕਸਰ ਉਸ ਨੂੰ ਆਪਣੀ ਮੁਕਜ਼ੀ ਨਾਨ ਬਕਾਰਿਆ ਰਜ਼ਮ ਦੀ ਨੀਵਾਂ ਅਤੇ ਵਿਕਰ ਕੈਜ਼ਰ ਦੀ ਜਾਵੀ ਕੀ ਜੋਗੇ ਜ਼ਬੇਗ ਦੀ ਲੋਗੇ ਜੋਗੇ ਜਾਵੇਗੀ ਦੇਸ਼ ਜ਼ਬੇਗ ਜ਼ਬੇਗ

ਦਾ ਨੋਟਿਕ ਵੀ ਹੈ। ਖਸ਼ ਹਦਾਰਿਤਾ/ ਸਾਵਧਾਨੀਆਂ : ਬੋਨੀਕਾਰ ਆਪਣੇ ਵਾਇਦੇ ਨਈ ਬੋਲੀ ਦੇ ਆਖਰੀ ਨਿਟਾਂ/ਸਕਿੰਟਾਂ ਵਿਖੇ ਬੋਲੀ ਲਾਉਣ ਤੋਂ ਗੁਰੇਸ਼ ਕਰਨ। ਨਾ ਹੀ ਕੰਪਰੀ ਗਲੋਬਲ ਕੈਪੀਟਲ ਲਿਮਿਟਰ ਅਤੇ ਨਾ ਹੀ ਸਰਵਿਸ ਪ੍ਰੋਵਾਈਡਰ ਕਿਸੇ ਵੇਲ੍ਹੀਅਰ (ਇਟਰਨੈਟ ਬੋਨੀਅਰ, ਪਾਵਰ ਫੋਲ੍ਰੀਅਰ ਆਦਿ ਲਈ ਜ਼ਿੰਮੇਵਾਰ ਹੋਣਗੇ। ਅਜਿਹੀ ਸਥਿਤੀ ਤੋਂ ਬਚਣ ਲਈ ਬੋਲੀਕਾਰਾਂ ਨੂੰ ਬੋਨਤੀ ਹੈ ਕਿ ਉਹ ਚੜੂਕੀ ਇਤਜਾਮ ਜਿਵਾਂ ਕਿ ਪਾਵਰ ਬੋਕਐਪ ਜਾਂ ਹੋਰ ਜੋ ਵੀ ਚੜੂਕੀ ਹੋਵੇਂ ਕਰ ਲੈਣ ਤਾਂ ਜੋ ਸਫ਼ਲਤਾ ਪੂਰਵਕ ਨਿਲਸੀ ਵਿੱਚ ਤਾਵਰ ਲੋਗਾ ਜਾ ਸਕੇ। ਸਬਾਨ: ਪੰਜਾਬ/ਲੁਧਿਆਣਾ ਮਿਤੀ: 13-11-2021

ਸਹੀ/- (ਅਧਿਕਾਰਤ ਅਫ਼ਸਰ) ਕੈਪਰੀ ਗਲਬਲ ਕੈਪੀਟਲ ਲਿਮਿਟਡ

ਕੁਆਨਮ ਇਨਵੇਸਟਮੈਂਟ ਐਂਡ ਟ੍ਰੇਡਿੰਗ ਕੰਪਨੀ ਨਿਮਟਿਡ ਗੰਜ. ਦੜਤ: ਪਰੀਸ਼ਸ਼ ਜ਼ਿਕਾਰ ਬੁਨਨ ਸਿਰਜ਼ ਜਿਸ, ਜੀਵੇ ਜ਼ਿ. ਜ਼ੇਗਰ, ਗੁੱਚਸਾਵਾ-141003, ਪੰਜਾਬ ਜ਼ੀਜਾਰੀਲ, LESGIPBI SERPICO2308, ਨਿਸ: -19:11-1:10-500-50 ਵੈਬਾਈਟ: www. LESGIPBI SERPICO2308, ਨਿਸ: -19:11-15-00-500-50 ਦੇਗਾਈਟ: www. LESGIPBI SERPICO2308, ਨਿਸ਼ਟਿਕ ਸ਼ਿਲਾਈ ਦੇ ਜ਼ਿਲ੍ਹੀ ਤਿਸ਼ਤਿਕ ਸ਼ਿਲ੍ਹੀ ਦੇ ਜ਼ਿਲ੍ਹੀ ਦੇ ਜ਼ਿਲ੍ਹੀ ਦੇ ਅਵਪਤਤਾਂ ਵਿੱਚ ਨੇ ਸ਼ਿਲ੍ਹੀ ਦੇ ਸ਼ਿਲ੍ਹੀ ਦੇ ਸ਼ਿਲ੍ਹੀ ਦੇ ਅਵਪਤਤਾਂ ਵਿੱਚ ਨੇ ਸ਼ਿਲ੍ਹੀ ਦੇ ਸ਼ਿਲ੍ਹੀ ਦੇ ਸ਼ਿਲ੍ਹੀ ਦੇ ਸ਼ਿਲ੍ਹੀ ਦੇ ਸ਼ਿਲ੍ਹੀ ਦੇ ਸ਼ਿਲ੍ਹੀ ਸ਼ਿਲ੍ਹੀ

	wedness lest collenge and					
ਲੜੀ			ਤਿਮਾਹੀ ਖਾਤਮਾ			
ਨੇ.		30.9.2021	30.9.2020	30.9.2021		
		ਅਣਪੜਤਾਲੇ	ਅਣਪੜਤਾਨੇ	ਅਣਪੜਤਾਨੇ		
1.	ਕਾਰੋਬਾਰ ਤੋਂ ਕੁੱਲ ਆਮਦਨ	71.65	109.13	203.49		
2.	ਸ਼ੁੱਧ ਲਾਭ/(ਘਾਟਾ) ਸਮੇਂ ਲਈ ਸਾਧਾਰਨ ਕਾਰਜਾਂ ਤੋਂ (ਟੈਕਸ,					
3.	ਵਾਧੂ ਅਤੇ/ਜਾਂ ਅਸਧਾਰਨ ਮੱਦਾਂ ਤੋਂ ਪਹਿਲਾਂ) ਸ਼ੁੱਧ ਲਾਭ/(ਘਾਟਾ) ਸਮੇਂ ਲਈ ਸਾਧਾਰਨ ਕਾਰਜਾਂ ਤੋਂ ਟੈਕਸ	68.23	104.06	196.39		
	ਤੋਂ ਪਹਿਲਾਂ (ਵਾਧੂ ਅਤੇ/ਜਾਂ ਅਸਧਾਰਨ ਮੱਦਾਂ ਤੋਂ ਬਾਅਦ) ਸ਼ੱਧ ਲਾਭ/(ਘਾਟਾ) ਸਮੇਂ ਲਈ ਸਾਧਾਰਨ ਕਾਰਜਾਂ ਤੋਂ ਟੈਕਸ	68.23	104.06	196.39		
4.	ਤੋਂ ਬਾਅਦ (ਵਾਧੂ ਅਤੇ/ਜਾਂ ਅਸਧਾਰਨ ਮੱਦਾਂ ਤੋਂ ਬਾਅਦ)					
5.	ਕੁਲ ਵਿਆਪਕ ਆਮਦਨ ਸਮੇਂ ਲਈ (ਜਿਸ ਵਿਚ ਸ਼ਾਮਲ ਲਾਤ/ (ਹਾਨੀ) ਸਮੇਂ ਲਈ (ਟੈਕਸ ਤੋਂ ਬਾਅਦ) ਅਤੇ ਹੋਰ ਵਿਆਪਕ	65.18	62.82	185.46		
	ਆਮਦਨ (ਟੈਕਸ ਤੋਂ ਬਾਅਦ))	1.506.16	(261.63)	4.322.94		
6.	ਸ਼ਨੀਤੀ ਸ਼ੇਅਰ ਪੂੰਜੀ (ਫੇਜ ਵੇਲਯੂ ਰੂ. 10/-)	222.39	222.39	222.39		
7.	ਰਾਖਵੇਂ (ਮੁਲਾਂਕਣ ਰਾਖਵੇਂ ਤੋਂ ਬਗੈਰ ਜਿਵੇਂ ਕਿ ਪਿਛਲੇ ਸਾਲ ਦੀ					
١.	ਪੜਤਾਲੀਆ ਬੇਲੈਂਸ ਸੀਟ 'ਚ ਦਰਸਾਏ ਹਨ)					
8.	ਪ੍ਰਤੀ ਸ਼ੇਅਰ ਆਮਦਨ (ਈਪੀਐਸ) ਫੇਜ ਵੈਲਯੂ ਰੂ. 10/- ਹਰੇਕ (ਚਲੰਤ ਅਤੇ ਗ਼ੈਰ ਚਲੰਤ ਕਾਰੋਬਾਰ ਲਈ)					
	(and his the feether.	2.02	202	0.24		

| ਮੁੱਢਲੇ ਅਤੇ ਡਿਲੂਟਿਡ: 2.93 | 2.82 | 8.34 : 1. ਕੰਪਨੀ ਦੇ ਮਿਤੀ 30 ਸਤੰਬਰ 2021 ਨੂੰ ਖਤਮ ਹੋਈ ਤਿਮਾਹੀ ਅਤੇ ਛਿਮਾਹੀ ਦੇ ਅਣਪੜਤਾਲੇ ਵਿੱਤੀ ਨਤੀਜ਼ੇ रूट : 1. सार्या ने 16वी 30 मांबार 2021 हुं पक्षां यहां निकाणों अने क्रिकेण ने अध्यक्षण रख्यों तार्वा में रिकार के स्थाद करते एक स्थाद करते हुं पहुंचा है। हिस्स के स्थाद करते हुं पहुंचा है। हिस्स के स्थाद करते हुं पहुंचा है। हिस्स के स्थाद के स्थाद के स्थाद करते हुं पहुंचा है। हिस्स के स्थाद के स्थाद के स्थाद करते हुं पहुंचा है। हिस्स के स्थाद किसारिक के स्थाद करते हुं स्थाद करते हुं है। हिस्स के स्थाद के स्थाद के स्थाद के स्थाद करते हुं है। इस स्थाद के स्थाद के स्थाद के स्थाद करते हुं है। इस स्थाद के स्थाद के स्थाद करते हुं है। इस स्थाद के स्थाद करते हुं है। इस स्थाद के स्थाद करते हुं है। इस स्थाद करते हुं है। इस स्थाद है। इस स्थाद के स्थाद करते हैं है। इस स्थाद है। इस स्थाद के स्थाद के स्थाद के स्थाद के स्थाद करते हैं है। इस स्थाद है। इस स्थाद के स्याद के स्थाद के

:com/kovanam/mvessor.pmp ਕ ਦੂ-ਨਾਤ ਹੈ. ਲਈ ਕੁਆਲਮ ਇਨਵੈਸਟਮੈਂਟ ਐਂਡ ਟ੍ਰੇਡਿੰਗ ਕੰਪਨੀ ਲਿਮਟਿ ਸਹੀ/- (ਜੈ ਕਰਨ ਸਿੰਘ

ਨੋਟਿਸ ਾਹਿੰਦੜੀ
ਅਸੀਂ ਵੱਡੇ ਪੈਮਾਨੇ ਤੇ ਆਪਣੇ ਸਭਿਕਾਰਯੋਗ ਗਾਹਕਾਂ, ਵਿਚੋਇਆਂ ਅਤੇ ਜਨਤਾਂ ਨੂੰ ਸੂਚਿਤ ਕਰਨਾ ਚਾਹੁੰਦੇ ਹਾਂ ਕਿ
ਦੂਜੀ ਮੰਜਿਲ, ਕੇ ਕੇ ਹਾਵਰ, ਐਂਸਸੀਓ – 31, ਜਿਸ, ਜ਼ੋਚਿੰਡ ਸੈਂਟਰ, ਚੰਜੀਤ ਐਵਿਨਿਊ, ਐਮ੍ਰਿਤਸਰ – 143001
ਪੰਜਾਬ ਵਿਕੇ ਸਥਿਤ ਸਾਭੀ ਸ਼ਾਅ 2 ਤੋਂ 3 ਮਹੀਨਿਆਂ ਦੇ ਅੰਦਰ ਬੰਦ ਹੈ ਜਾਵੇਗੀ। ਤੁਹਾਨੂੰ ਉਸ ਨੂੰ ਧਿਆਨ ਵਿੱਚ ਰੰਖਦ ਦੀ ਬੇਨਤੀ ਕੀਤੀ ਜਾਂਦੀ ਹੈ ਅਤੇ ਨਜ਼ਦੀਕੀ ਦਫਤਰ ਲਈ ਸਾਡੀ ਵੈਬਸਾਈਟ <u>ਆਲਪlcioliombarL.com</u> ਤੇ ਜਾਓ ਜਾਂ ਨਵੀਰੀਕਰਨਾਂ ਅਤੇ ਦਾਅਦੇ ਨਾਲ ਸਪੱਧਤ ਸਹਾਰਿਤਾ ਸਮਝ ਆਪਣੀ ਪਾਲਿਸੀ ਲਈ ਉਪਲਬਧ ਸੇਵਾਵਾਂ ਨੂੰ ਹਾਸਲ ਕਰਨ ਲਈ ਆਈਐਲ ਟੋਕ ਕੇਅਰ ਐਪ ਨੂੰ ਡਾਊਨਲੈਂਡ ਕਰੋ।

ਆਈਸੀਆਈਸੀਆਈ ਲੈੱਬਾਰਡ ਜਨਰਲ ਇੰਸ਼ਿਓਰੇਂਸ ਕੰਪਨੀ ਲਿ. ਲਈ

ØICICI €Lombard

with the without the county lifetime to the factor, without the striple of the st



Punjab Medical Council

Medical Education Bhawan, Sector 69, Mohali, Pin: 160062
[76: 0172-2971015, 2971015]
ww.punjabmedicalcouncil.in, Email: pmc_chd@yahoo.cor

CORRIGENDUM

In continuation to our advertisement dated 27.10.2021 regarding filling up the post of 2 clerks in which the last date for submission of applications was 12.11.2021, the last date is hereby extended upon 18.11.2021. As such the applicant can download the application form from the office website is www.punjabmedicalcouncil.in and can submit the application upt 18.11.2021 at 5.00 pm. The other term and conditions will remain same

Registrar

ਜਨਤਕ ਨੀਟਸ ਆਮ ਜਨਤਾ ਨੂੰ ਸੁਚਿਤ ਕੀਤਾ ਜਾਂਦਾ ਹੈ ਕਿ ਸ੍ਰੀ ਰਾਜ਼ਸ਼ ਕੁਮਾਰ ਦੀ ਮੌਤ ਮਿਤੀ 1:2.5.2021 ਨੂੰ ਹੋ ਗਈ ਸੀ। ਜਨ੍ਹਾਂ ਦੇ ਨਾਮ ਪਰ ਇੱਕ ਵਹੀਕਲ ਰੀਜਸਟਰੇਸ਼ਨ ਨੇ : PB65AB7216 ਰੀਜਸਟਰਕ ਹੈ। ਹੁਣ ਇਸ ਵਹੀਕਲ ਦੀ ਮਾਲਕੀ ਦੀ ਗਾਦੀਲੀ ਲਈ ਉਨ੍ਹਾਂ ਦੀ ਪਤਨੀ ਮਨਜੀਤ ਕੌਰ ਨੇ ਇਸ ਦਰਤਰ ਵਿੱਚੇ ਅਨੁਸ਼ਸ਼ਾਰੇ ਜਾਂਦਾ ਨੇ ਨੇ ਨਿੰਦ ਮਾਰਗ ਦੀ ਤਬਦੀਲੀ ਲਈ ਉਨ੍ਹਾਂ ਦੀ ਪਤਨੀ ਮਨਜੀਤ ਕਰੋ ਨੇ ਇਸ ਦਫਤਰ ਵਿੱਚ ਅਮਲਾਈ ਕੀਤਾਂ ਹੈ ਅਤੇ ਉਨ੍ਹਾਂ ਦੀ ਅਰਜੀ ਮੁਤਾਬਿਕ ਪੁੱਤਰੀ ਤਾਲੀਆ ਅਤੇ ਪੁੱਤਰ ਗਿਜ਼ਾਈਮ ਕਾਨੂੰਨੀ ਵਾਰਸ ਹੈ। ਇਸ ਨਈ ਜੇਗਰ ਇਹ ਚਹੀਕਲ ਕਿਸੇ ਨੂੰ ਟਰਾਂਸਫਰ ਕਰਨ ਵਿਚ ਕੈਦੀ ਇਤਰਾਜ ਹੈ ਤਾਂ ਉਹ 15 ਦਿਨਾਂ ਦੇ ਅੰਦਰ ਅੰਦਰ ਇਸ ਦਵਤਰ ਨੂੰ ਸੁਚਿਤ ਕਰੋ। ਸੈਕਟਰੀ, ਰੀਜਨਨ ਟਰਾਂਸਪੋਰਟ, ਅਥਾਤਟੀ, ਐਸ.ਏ.ਐਸ ਨਗਰ।

ਜਨਤਕ ਨੋਟਿਸ

Panacea Biotec

ਮਿਤੀ 30 ਸਤੰਬਰ, 2021 ਨੂੰ ਖ਼ਤਮ ਹੋਈ ਤਿਮਾਹੀ ਅਤੇ ਛਿਮਾਹੀ ਦੇ ਸਟੈਂਡਅਲੋਨ ਅਤੇ ਕੈਨਸੋਲੀਡੇਟਿਡ ਵਿੱਤੀ ਨਤੀਜਿਆਂ (ਅਣਪੜਤਾਲੇ) ਦਾ ਸਾਰ

<u> </u>	ਸਟੈਂਡਅਲੋਨ						ਕੈਨਸੋਲੀਡੇਟਿਡ					
ਵੇਰਵੇ	ਤਿਮਾਹੀ ਖਾਤਮਾ			ਛਿਮਾਹੀ ਖਾਤਮਾ		ਸਾਲ ਖਾਤਮਾ	ਤਿਮਾਹੀ ਖਾਤਮਾ			ਛਿਮਾਹੀ ਖਾਤਮਾ		ਸਾਲ ਖਾਤਮਾ
	ਸਤੰਬਰ	ਜੁਨ	ਸਤੰਬਰ	ਸਤੰਬਰ	ਸਤੰਬਰ	ਮਾਰਚ	ਸਤੰਬਰ	ਜੂਨ	ਸਤੰਬਰ	ਸਤੰਬਰ	ਸਤੰਬਰ	ਮਾਰਚ
	30, 2021	30, 2021	30, 2020	30, 2021	30, 2020	31, 2021	30, 2021	30, 2021	30, 2020	30, 2021	30, 2020	31, 2021
	ਅਣਪੜਤਾਲੇ	ਅਣਪਸ਼ਤਾਲੇ	ਅਣਪੜਤਾਲੇ	ਅਟਪਸ਼ਤਾਲੇ	ਅਣਪਜ਼ਤਾਨੇ	ਪੜਤਾਲੇ	ਅਣਪਸ਼ਤਾਲੇ	ਅਟਪਸ਼ਤਾਨੇ	ਅਣਪੜਤਾਨੇ	ਅਣਪੜਤਾਲੇ	ਅਣਪੜਤਾਨੇ	ਪੜਤਾਨੇ
ਕਾਰੋਬਾਰ ਤੋਂ ਕੁੱਲ ਆਮਦਨ	11,926	3,626	11,820	15,552	19,468	34,356	23,217	13,245	18,202	36,462	31,478	62,481
ਸ਼ੁੱਧ ਲਾਭ/(ਘਾਟਾ) ਸਮੇਂ ਲਈ ਟੈਕਸ ਤੋਂ ਪਹਿਲਾਂ	(2,237)	(2,347)	1,013	(4,584)	203	(1,285)	(5,301)	(5,727)	(1,881)	(11,028)	(5,158)	(14,424)
ਸ਼ੁੱਧ ਲਾਭ/(ਘਾਟਾ) ਸਮੇਂ ਲਈ ਲਗਾਤਾਰ ਕਾਰੋਬਾਰ ਦੇ ਟੈਕਸ ਤੋਂ ਬਾਅਦ	(2,237)	(2,347)	1,012	(4,584)	200	(1,441)	(5,301)	(5,735)	(1,890)	(11,036)	(5,201)	(14,620)
ਸ਼ੁੱਧ ਲਾਭ/(ਘਾਟਾ) ਸਮੇਂ ਲਈ ਟੁੱਟਵੇਂ ਕਾਰੋਬਾਰ ਦੇ ਟੈਕਸ ਤੋਂ ਬਾਅਦ	-	-	69	-	(3)	(3)	-		(43)	-	(145)	(145)
ਕੁੱਲ ਵਿਆਪਕ ਆਮਦਨ ਸਮੇਂ ਲਈ (ਜਿਸ ਵਿੱਚ ਸ਼ਾਮਲ ਲਾਭ/(ਘਾਟਾ) ਸਮੇਂ ਲਈ (ਟੈਕਸ												
ਤੋਂ ਬਾਅਦ) ਅਤੇ ਹੋਰ ਵਿਆਪਕ ਆਮਦਨ (ਟੈਕਸ ਤੋਂ ਬਾਅਦ))	(2,251)	(2,345)	1,078	(4,596)	191	(1,306)	(5,315)	(5,733)	(1,925)	(11,048)	(5,345)	(14,683)
ਸੁਨਿਤੀ ਸ਼ੇਅਰ ਪੂੰਜੀ (ਫੇਸ ਵੈਲਯੂ ਰੁਪਏ 1 ਪ੍ਰਤੀ ਸ਼ੇਅਰ)	613	613	613	613	613	613	613	613	613	613	613	613
ਪ੍ਰਤੀ ਸ਼ੇਅਰ ਆਮਦਨ (ਰੂ. 1 ਹਰੇਕ) (ਸਾਲਾਨਾ, ਤਿਮਾਹੀ ਨੂੰ ਛੱਡ ਕੇ)												
ਮੁੱਢਲੀ ਅਤੇ ਡਲੂਟਿਡ- ਲਗਾਤਾਰ ਕਾਰੋਬਾਰ ਲਈ	(3.65)	(3.83)	1.65	(7.48)	0.33	(2.35)	(8.65)	(9.36)	(3.09)	(18.02)	(8.49)	(23.87)
ਮੁੱਚਲੀ ਅਤੇ ਡਲੂਟਿਡ- ਟੁੱਟਵੇਂ ਕਾਰੋਬਾਰ ਲਈ	-	-	0.11	-	(0.00)	(0.00)	-	-	(0.07)	-	(0.24)	(0.24)

ਨੇਟ : 1. ਉਪਰੋਕਤ ਅੰਕੜੇ ਤਿਮਾਹੀ ਅਤੇ ਛਿਮਾਹੀ ਵਿੱਤੀ ਨਤੀਜੇ ਜੋ ਕਿ ਸੰਖੀ (ਲਿਸਟਿੰਗ ਓਬਲੀਗੇਸ਼ਨ ਐਂਡ ਡਿਸਕਲੇਜ਼ਰ ਰਿਕੁਆਰਮੈਟਸ) ਗ੍ਰੇਗਲੈਲਨ 2015 ਦੇ ਰੈਗੂਲੇਸ਼ਨ 33 ਤਹਿਤ ਸਟਾਕ ਐਕਸਚੇਜ ਵਿਖੇ ਦਰਸ਼ਾਏ ਗਏ ਵੇਕਣ ਦਾ ਸਾਰ ਹਨ। ਤਿਮਾਹੀ ਅਤੇ ਛਿਮਾਹੀ ਵਿੱਤੀ ਨਤੀਜਿਆਂ ਦਾ ਪੂਰਾ ਵੇਕਵਾ ਸਟਾਕ ਐਕਸਚੇਜ ਦੀ ਵੈਬਸਾਇਟ, ਐਨਐਸਈ-http://www.nseindia.com, ਬੀਐਸਈ-http://www.bseindia.com, ਅਤੇ ਕੰਪਨੀ ਦੀ ਵੈਬਸਾਇਟ http://www.psanaceablotec.com 'ਤੇ ਉਪਲੰਬਧ ਹਨ। 2. ਉਪਕੋਕਤ ਵਿੱਤੀ ਨਤੀਜੇ ਆਂਡਿਟ ਕਮੇਟੀ ਦੁਆਰਾ ਹੀਵਿਊ ਕੀਤੇ ਗਏ ਅਤੇ ਮਿਤੀ 12 ਨਵੰਬਰ 2021 ਨੂੰ ਹੋਈ ਰੋਬਰ ਆਫ਼ ਡਾਇਕੈਟਕ ਦੀ ਮੀਟਿੰਗ ਵਿੱਚ ਮਨਜ਼ੂਰ ਕੀਤੇ ਗਏ 13. ਇਹ ਵਿੱਤੀ ਨਤੀਜੇ ਲਾਗੂ ਇੰਡੀਅਨ ਅਕਾਉਂਟਿੰਗ ਸਟੈਂਡਕਡ (ਆਈਐਨਡੀ-ਦੈਐਸ) ਜੋ ਕਿ ਕੰਪਨੀਜ਼ ਇੰਡੀਐਨ ਅਕਾਉਂਟਿੰਗ ਕਤੇਗ ਤੁਰਸ 2015 ਦੇ ਜਿਵੇਂ ਕਿ ਕੰਪਨੀਜ਼ ਇੰਡੀਅਨ ਅਕਾਉਂਟਿੰਗ ਲੰਗ ਤੁਰਸ 2015 ਦੇ ਜਿਵੇਂ ਕਿ ਕੰਪਨੀਜ਼ ਕਿਰੋਕਸ਼ਨ 133 ਤਹਿੰਤ ਦਰਸਾਏ ਗਏ ਹਨ ਦੇ ਪ੍ਰਾਵਧਾਨਾਂ ਅਤੇ ਮਿਟਤੀ ਦੇ ਮਾਪਦੰਡ ਮੁਤਾਬਕ ਤਿਆਰ ਕੀਤੇ ਗਏ ਹਨ। 4. ਪਿਛਲੇ ਸਮੇਂ/ਸਾਲ ਦੇ ਅੰਕੜੇ ਵਰਤਮਾਨ ਸਮੇਂ/ਸਾਲ ਦੇ ਅੰਕੜਿਆਂ ਨਾਲ ਗੈਗਰੁੱਪ/ਗੈਕਲਾਸੀਵਾਈ ਕੀਤੇ ਗਏ ਹਨ ਤਾਂ ਜੋ ਤੁਲਨਾ ਕੀਤੀ ਜਾਸਕੇ। ਲਈ ਅਤੇ ਵੱਲੋਂ ਬੋਰਡ ਆਫ ਡਾਇਰੈਕਟਰ

ਪੈਨੇਸਿਆ ਬਾਇਓਟੈਕ ਲਿਮਟਿਡ

cea Biotec For access to "Essential Medicines" due to COVID-19 situation 011 4116 9080 We care about your sefety. Stay in Partition Myrept Myrept's Myrept's

ਡਾ. ਰਾਜੇਸ਼ ਜੈਨ ਮੈਨੇਜਿੰਗ ਡਾਇਰੈਕਟਰ

ਪੈਨੇਸਿਆ ਬਾਇਓਟੈਕ ਲਿਮਟਿਡ ਰਜਿ. ਦਫ਼ਤਰ : ਐਲਾਲ-ਚੰਡੀਗੜ੍ਹ ਹਾਈਏ, ਲਾਲੜੂ-140501, ਪੰਜਾਬ, Ph.no. 91-11-41679000, Fax: 91-11-41679070, CIN:L33117PB1984PLC022350, Website:http://www.panacea biotec.com, Email: corporate@pana

МҮВ

ਸਥਾਨ : ਨਵੀਂ ਦਿੱਲੀ ਮਿਤੀ : 12 ਨਵੰਬਰ, 2021

ਵਾਲਿਆ ਹਿਤ।

ਵਾਲੇ, ਮਾਇਆ ਪਤਨੀ ਲੋਟ ਸੀ ਮਨੀ ਰਾਮ
ਸਾਸੀ ਮਕਾਨ ਨੰਬਰ 49, ਗਲੀ ਨੰਬਰ 3,
ਪੁਰਾਣਾ ਬਿਸ਼ਨ ਨਗਰ ਪਟਿਆਲਾ ਬਿਆਨ
ਕਰਦੀ ਹਾਂ ਕਿ ਮੇਰਾ ਨਤਕਾ ਸੁਨੀਲ ਰੁਮਾਤ
ਕਾਰੀ ਹੋ ਕਿ ਸਿਫਾਨੀ ਮੌਕੇ ਕਹਿਣ ਤੋਂ ਬਾਹਰ
ਹਨ। ਮੈਂ ਇਨ੍ਹਾਂ ਦੇਵਾ ਨੂੰ ਆਪਣੀ ਚੰਝ ਅਚਲੋਲ
ਜਾਇਦਾਦ ਤੋਂ ਬੇਦਮ ਕਰਦੀ ਹਾਂ ਲੈਣ ਦੇਣ
ਕਰਨ ਕਾਲਾ ਆਪ ਜਿਮੇਵਾਰ ਹੋਵੇਗਾ।

ਕ ਮੈਂ, ਸੰਤੇ ਕਰਮਾ ਪੁੱਤਰ ਸਵ: ਸੁਰੰਸ਼
ਕੁਸ਼ਰ ਕਰਮਾ ਨਿਵਾਸੀ 3077/2, ਨੌਧਾ
ਸਿਸ਼ਰ, ਦਸ਼ਨੀ ਸੋਰੇਟ, ਪਟਿਆਲਾ ਸੁਰਿਕ ਸ਼ਰਦ ਕਰਮਾ ਨਿਵਾਸੀ 3077/2, ਨੌਧਾ
ਸਿਸ਼ਰ, ਦਸ਼ਨੀ ਸੋਰੇਟ, ਪਟਿਆਲਾ ਸੁਰਿਕ ਕਰਦਾ ਹਾਂ ਕਿ ਮੇਰੀ ਕੋਈ ਕਿਕੀ ਵਰਮਾ ਕਹਿਣ ਤੋਂ ਬਾਹਰ ਹੈ ਅਤੇ ਧਿਨਾਂ ਪਰਿਵਾਰ ਕਰਦੇ ਕੋਈ ਵਰਮਾ ਦਾ ਮੌਰੇ ਜਾਂ ਮੌਤੇ ਪਰਿਵਾਰ ਨਾਲ ਕੋਈ ਰਿਸ਼ਤਾ ਨਹੀਂ। ਮੈਂ ਉਸਨੂੰ ਆਪਣੀ ਚਲ ਅਚੰਲ ਸੰਪਤੀ ਤੋਂ ਬਦਮਲ ਕਰਦਾ ਹਾਂ ਉਸ ਨਾਲ ਲੈਣ-ਟੋਰ ਕਰਨ ਕਾਲਾ ਖੁਦ ਜਿਮੇਵਾਰ ਹੋਵੇਗਾ।

ਕ ਮੈਂ, ਤੋਂ ਲਾ ਸਿੰਘ ਪੁੱਤਰ ਕੇਸਰ ਸਿੰਘ ਵਾਸੀ ਖੋਨਾ ਤਹਿੰ। ਖੋਨਾ ਜਿਲ੍ਹਾ ਲੁਧਿਆਣਾ

ਬੇਦਖਲੀ ਨੋਟਿਸ

ਵਾਸੀ ਖੰਨਾ ਤਹਿ: ਖੰਨਾ ਜਿਲ੍ਹਾ ਲੁਧਿਆਣਾ ਦਾ ਰਹਿਣ ਵਾਲਾ ਹਾਂ। ਕਿ ਮੇਰਾ ਲੜਕਾ ਭਾਰਤ ਭੂਸ਼ਣ ਜੋ ਕਿ ਮੇਰੇ ਕਹਿਣੇ ਤੋਂ ਬਾਹਰ ਹੈ। ਇਸ ਲਈ ਮੇਂ ਉਸ ਨੂੰ ਆਪਣੀ ਚੱਲ-ਅਚੱਲ ਜਾਇਦਾਦ ਤੋਂ ਬੇਦਖਲ ਕਰਦਾ ਹਾਂ। ਅਗਰ ਜੇਕਰ ਕੋਈ ਵਿਆਕਤੀ ਉਸ ਨਾਲ ਲੈਣ-ਦੇਣ ਕਰੇਗਾ। ਉਹ ਖੁਦ ਜਿੰਮੇਵਾਰ ਹੋਵੇਗਾ।

ਇਸ਼ਤਿਹਾਰਾਂ ਸਬੰਧੀ ਜ਼ਰੂਰੀ ਬੇਨਤੀ

ਦੇਸ਼ ਸੇਵਕ ਦੀ ਮੈਨੇਜਮੈਂਟ ਇਸ (ਡਿਸਪਲੇ/ਕਲਾਸੀਫਾਈਡ) ਦੇ ਤੱਥਾਂ ਲਈ ਜ਼ਿੰਮੇਵਾਰੀ ਨਹੀਂ ਲੈਂਦੀ। ਸਾਡਾ ਅਖ਼ਬਾਰ ਇਨ੍ਹਾਂ ਨੂੰ ਤਸਦੀਕ ਨਹੀਂ ਕਰਦਾ। ਪਾਠਕਾਂ ਨੂੰ ਬੇਨਤੀ ਕੀਤੀ ਜਾਂਦੀ ਹੈ ਕਿ ਉਹ ਇਨ੍ਹਾਂ ਇਸ਼ਤਿਹਾਰਾਂ 'ਤੇ ਕਾਰਵਾਈ ਤੋਂ ਪਹਿਲਾਂ ਤੱਥਾਂਦੀ ਪਸ਼ਟੀ ਕਰ ਲੈਣ।